

Delivering Excellence. Since 1965.

VARDHMAN ACRYLICS LIMITED

CHANDIGARH ROAD LUDHIANA-141010, PUNJAB

T: +91-161-2228943-48
F: +91-0161-2601048, 2220766

E: secretarial.lud@vardhman.com

Ref.VAL:SCY:APR:2024-25

Dated: 19.04.2024

National Stock Exchange of India Limited, "Exchange Plaza, Bandra-Kurla Complex, Bandra (East), Mumbai-400 051 Scrip Code: VARDHACRLC

Subject: Newspaper publication of Postal Ballot Notice

Dear Sir/Madam,

Pursuant to Regulation 47 of the SEBI (Listing Obligations and Disclosure Requirements) Regulations, 2015, please find enclosed herewith copy of Postal Ballot Notice published in "Desh Sewak" and "Business Standard" on 19th April, 2024.

This is for your information and records.

Thanking you,
For Vardhman Acrylics Limited

Satin Katyal (Company Secretary)



कोल इंडिया लिमिटेड

(एक महारत्न कंपनी) (भारत सरकार का एक उद्यम) तीसरी मंजिल, कोर-2, परिसर सं. 04-एमएआर, प्लॉट नं. एएफ-॥, एक्शन एरिया-1ए, न्यू टाउन, राजरहाट, कोलकाता-700156 दूरभाषः 033-2324-5555 ईमेलः comsec2.cil@coalindia.in, वेबसाइटः www.coalindia.in

सीआईएन- L23190WB1973GOI028844 **NOTICE FOR BOARD MEETING**

Pursuant to Regulation29(1) & 33 of the Listing Regulations 2015, notice is hereby given that meeting of Board of Directors of the company will be held on Thursday, the 2nd May'2024 inter-alia to consider, approve and take on record Audited Financial Results of the Company (Standalone & Consolidated) for the 4th quarter and year ended 31st Mar'2024 after the results are reviewed by the Audit Committee of the Board.

Further, pursuant to Regulation 29(1) of the Listing Regulations 2015, notice is also given that Board of Directors of the company may also, inter alia, consider recommendation of Final Dividend for FY 2023-24, if any subject to approval of shareholders in the ensuing AGM.

The Company has already closed its "Trading Window" under "CODE OF INTERNAL PROCEDURES AND CONDUCT FOR PREVENTION OF INSIDER TRADING IN SECURITIES OF COAL INDIA LIMITED' from 1st April 2024 and it will re-open or

The said notice may be accessed on the company's website at www.coalindia.in unde "Investor Center, Events & Announcements" and also on Stock Exchange websites www.bseindia.com and www.nseindia.com.

> For Coal India Limited R P Dubey

Company Secretary & Compliance Office Date: 17.04.2024

AUTOCOP (INDIA) PRIVATE LIMITED - (IN LIQUIDATION)
E-AUCTION SALE NOTICE UNDER IBC, 2016
CIN: U74999MH1991PTC063312
Reg. Office: Plot No. F-14, Additional Industrial, MIDC, Ambad, Nashik-422010(MH)

Reg. Office: Plot No. F-14, Additional Industrial, MIDC, Ambad, Nashik-422/10(MH)
Sale under the provisions of the Insolvency and Bankruptcy Code, 2018
dice is hereby given to the public in general that the process of Sale of 'Autocop (India) Private LimitedLiquidation' (Corporate Debtor/CD) and/ or its Assets under the provisions of Insolvency and Bankruptcy
ode, 2016 and Regulations there under, is scheduled to take place on 16.05.2024. The E-Auction will
e conducted on 'AS IS WHERE IS BASIS, AS IS WHAT IS BASIS, WHATEVER THERE IS BASIS AND
O RECOURSE BASIS.' The Auction will be conducted by the undersigned through E-Auction service
rovider, auction tiger via website https://nclauction.auctioninger.net

| OB. | DECORPORA | | DESERVE. | | Amount in Rs | |
|-----------------------------------|--|--|------------------------------------|-----------------------------------|-------------------------------|--|
| SR NO. | DESCRIPTION | RESERVE PRICE | | EMD | INCREMENTA BID AMOUNT | |
| | Option A: Sale of to Date and time of E - Au | he Corporate D iction: 16.05.20 | ebtor as a Go 24 From 11:00 | Ing Concern AM to 12:30 | PM | |
| Α | Sale of the Corporate Deb Concern (Under Regulation (Liquidation Process) Regulation | 1 32(e) of IBBI | 20,00,00,000 | 2,00,00,000 | 5,00,000 | |
| | | OR | • | | | |
| (In ca | Option B: Sale of Asse ase no bids received for Auctio Date and Time of E - A | n under Option A Luction: 16.05.202 | , then bids for 24 From 01:00 F | Option B will I PM to 02:30 PM | be considered | |
| В | Sale of Assets of the Co (Under Regulation 32(b) of I Process) Regulations, 2016 | BBI (Liquidation | 20,00,00,000 | 2,00,00,000 | 5,00,000 | |
| В1 | Factory Land and Building: - Situated at Plot No. F-14, Additional Industrial, MIDC Ambad, Nashik-422010 Situated at Plot No. 22, EPIP, Phase II, Village Thana, Baddi, Tehsil Nalagarh, Dist. Solan, Himachal Pradesh - 173205. | | | | | |
| B2 | Plant & Machinery: - Situated at Plot No. F-14, Additional Industrial, MIDC Ambad, Nashik-422010 Situated at Plot No. 22, EPIP, Phase II, Village Thana, Baddi, Tehsil Nalagarh, Dist. Solan, Himachal Pradesh - 173205. | | | | | |
| В3 | Securities and Financial A - Non-Current Investments, & Bank Balances and Other | Loans & Advance | ces, Inventorie Company, not | s, Trade Reco | aivables, Cas here above. | |
| | and Time of Auction | Thursday, 16.0 | | | :30 PM | |
| | | Friday, 03.05.2024 before 05:00 PM | | | | |
| Physical inspection Date and Time | | Friday, 19.04.2024 to Friday, 10.05.2024 – 11:00 AM to 05:00 PM | | | | |
| Last Date for Submission of EMD | | Monday, 13.05.2024 before 05:00 PM | | | | |
| ERM | S AND CONDITIONS OF THE E | AUCTION ARE A | S UNDER: | | | |
| "AN | uction will be conducted on "AS D NO RECOURSE BASIS" thro ited (Auction Tiger). | IS WHERE IS", "A ugh approved ser | AS IS WHAT IS' vice provider M | s. E-procurem | THERE IS" a ent Technologi | |
| 2. Inter | rested Applicants may refer to the ets, online e-auction Bid Form, D -Auction sale available on websi | eclaration and Ur | dertaking Form, | General Term | s and Conditio | |

citiQauctionliger.net.

The Liquidator has right to accept or cancel or extend or modify, etc. any terms and conditions o E-Auction at any time. He has right to reject any of the bids without giving any reasons.

EOI/Documents submission deadline is 05:00 PM IST on 03.05.2024, EMD (i.e. 10 % of Reserve Price submission deadline is 05:00 PM IST on 13.05.2024 & E-Auction will be conducted from 11:00 AM till 02:30 PM IST on 16.05.2024.

(Liquidator (Liquidator)
Autocop (India) Private Limited
IBBI / IPA-001 / IP-P00449 / 2017-18 / 10792
mmunication Address: 3rd Floor, Meera Apartments,
Above Durva Restaurant, Opp. Yeshwant Stadium,
Dhantoli, Nagpur-440012
E-mail Id: cirp.autocop@gmail.com Notice for Loss of Share Certificate of TVS Motor Company Limited (FOR CLAIM FROM IEPF AUTHORITY)

Notice is hereby given that the following share certificate(s) of TVS Motor Company Limite has/have been lost or misplaced or stolen and registered holder(s) / legal heir(s) is/are in the process of applying to Investor Education and Protection Fund (IEPF) Authority for refund o the shares and dividends transferred to IEPF

| Folio No. | Name of Shareholder | | Share Certificate | Distinctive Nos. | |
|-----------|--------------------------|-------|-------------------|------------------|-----------|
| | | Share | No(S) | From | To |
| S10914 | Shahira Esmail Tyabji | 1500 | 2550 | 2459611 | 2461110 |
| | Shirin Fakhruddin Karimi | 1500 | 14595 | 238680031 | 238681530 |
| TL1 | - I - L - I I O - L | | | | |

This notice is being issued as per Schedule III of the Investor Education and Protection Fund ting, Audit, Transfer and Refund) Rules, 2017, as amended from ti

The public are hereby warned against purchasing or dealing in any way, with the above share certificates. Any person(s) who has/have any claim in respect of the said share certificate(s) should lodge such claim with evidence to the Company, at its Registered Office, M/s TVS Motor Company Limited, "Chaitanya", No.12, Khader Nawaz Khan Road, Nungambakkam, Motor Company Limited, "Charlatnya", No. 12, Knader Nawaz Knan Koad, Nungambarkam, Chennai 600 006 (email id: contactus@tvsmotoc.com) or to its Share Transfer Agents, integrated Registry Management Services Private Limited, "Kences Towers", 2nd Floor, No. 1 Ramakrishna Street, North Usman Road, T Nagar, Chennai — 600 017, (e maild id: srirams@integratedindia.in) within 15 days of publication of this notice, after which no claim will be entertained and the legal heir(s) of the registered holder will apply to IEPF for refund of shares and dividends. Any person dealing with the above said shares will he doing so at their Nam risk Name And addresses of Sharel

SHAHIRA, E. TYABJ

INVITATION FOR EXPRESSION OF INTEREST FOR ROYSONS CERAMICS PRIVATE LIMITED BLE, CALCINED CLAY,

RELEVANT PARTICULARS

| along with PAN/CIN/LLP No. | CIN: U26100WB2016PTC216993 |
|---|--|
| Address of the registered office | 8/41 Fern Road, 1st Floor Garlahat, Kolkata-700019, West Bengal, India. |
| URL of website | No Website of CD |
| Details of place where majority of fixed assets are located | Gourandi Road, Hasanpur, P.O. Roshna, P.S Barabani, Dist:-Burdwan, Asansol-713315, West Bengal |
| Installed capacity of main products/ services | Manufacturing of products as General Castab Calcined Clay, High Alumina Castable, High Alumina Mortar, Magnesite Ramming Mass, Bed Materials, etc Installed Capacity of the plant is 30,000 TPA. |
| Quantity and value of main products/ services sold in last financial year | As per the Financial Year 2022-23 Quantity- NA Value- Total Revenue-Rs 3,00,13,962 (approx. |
| Number of employees/ workmen | No details were received |
| Further details including last available financial statements (with schedules) of two years, lists of creditors are available at URL: | a. Last available financial statements (with schedules) of two years. Can be obtained by mailing at cirp.roysons@gmail.com b. List of Creditors available at the website |
| | along with PAN/CIN/LLP No. Address of the registered office URL of website Details of place where majority of fixed assets are located Installed capacity of main products/ services Quantity and value of main products/ services sold in last financial year Number of employees/ workmen Further details including last available financial statements (with schedules) of two years, lists of creditors are |

of IBBI i.e. https://ibbi.gov.in/en/clai Eligibility for resolution applicants under section 25(2)(h) of the Code is 10. Last date for receipt of expression of interest

11 Date of issue of provisional list of 10th May, 2024 prospective resolution applicants 12. Last date for submission of objections 15th May, 2024 to provisional list 13. Date of issue of final list of 17th May, 2024 prospective resolution applicants 14. Date of issue of information 15th May, 2024 memorandum, evaluation matrix and request for resolution plans to prospective resolution appli 15. Last date for submission of 18th June, 2024 resolution plans

16. Process email id to submit EOI cirp.roysons@gmail.com 24 Rajesh Kumar Agrawal Resolution Professional of Roysons Ceramics Private Limited IBBI/IPA-001/IP-P01023/2017-18/11722 AFA Vaild till 22/11/2024 Room No 301, 3rd Floor 1 Ganesh Chandra Avenue Kolkata 700013 Date : 18" April, 2024



Regd. Office: Chandigarh Road, Ludhiana, Punjab, India- 141 010 CIN: L51491PB1990PLC019212

Tel: 91-161-2228943, Fax No. 91-161-2601048 Email: secretarial.lud@vardhman.com, Website: www.vardhman.com **POSTAL BALLOT NOTICE**

Members are hereby informed that a Postal Ballot Notice, seeking approval of the Members on the resolution set out in the said Notice has been sent electronically to the Members whose e-mail address is registered with the Depositories/ Depository Participant(s), Share Transfer Agent viz. MCS Share Transfer Agent Limited and the Company as on Friday, April 5, 2024 i.e. the Cut-off date. The Company has completed electronic dispatch of the Postal Ballot Notice on Thursday 18th April, 2024.

The Postal Ballot Notice is available on the Company's website at www.vardhman.com.and.on.the.website.of.the.Stock Exchange i.e. National Stock Exchange of India Limited at www.nseindia.com and on the website of Central Depository Services (India) Limited (CDSL), at www.evotingindia.com. Members who have not received the Postal Ballot Notice may download it from the above-mentioned websites

The documents referred to in the Postal Ballot Notice are available for inspection at the Registered Office of the Company during office hours on all working days from the date of dispatch until the last date for receipt of votes by Postal Ballot/ e-Voting.

Instructions for e-voting:

In accordance with the applicable circulars issued by the Ministry of Corporate Affairs, the Company is providing to its Members, the facility to exercise their right to vote on the resolution proposed in the said Postal Ballot Notice by electronic means ("e-Voting") only and hard copies of Postal Ballot Notice along with Postal Ballot forms and pre-paid business envelope will not be sent to the Members for this Postal Ballot. The communication of the assent or dissent of the Members would take place through remote e-Voting process only. The Company has engaged the services of CDSL as the agency for providing e-Voting facility. The voting through electronic mode shall commence from Friday, 19th April, 2024 (9:00 a.m.) and shall end on Saturday, 18th May, 2024 (5:00 p.m.).

E-Voting will not be allowed beyond the aforesaid date and time and the e-Voting module shall be forthwith disabled by CDSL upon expiry of the aforesaid period.

Manner of e-Voting by Members holding shares in dematerialized mode physical mode and Members who have not registered their e-ma address has been provided in the Postal Ballot Notice.

A person, whose name is recorded in the Register of Members/ List of Beneficial Owners as on the Cut-off date shall only be considered eligible for the purpose of e-Voting. Voting rights shall be in proportion to the paid up equity share capital of the Company as on Cut-off date. A person who is not a Member as on the Cut-off date shall treat this notice fo information purpose only.

Manner of registering/updating e-mail address:

 a. For Physical shareholders- please provide necessary details like Folio No., Name of shareholder, scanned copy of the share certificate (front and back), PAN (self-attested scanned copy of PAN card), AADHAR (self-attested scanned copy of Aadhar Card) by email to secretarial.lud@vardhman.com/mparase@mcsregistrars.com

b. For Demat shareholders - please update your email id & mobile no with your respective Depository Participant (DP).

The resolution, if approved, shall be deemed to have been passed on the last date of e-Voting, i.e. Saturday, 18th May, 2024. The result of e-Voting shall be declared on or before 2 working days from the conclusion of e Voting process and will be displayed along with the Scrutinizer's Report at the website of the Company, CDSL and Stock Exchange where the shares of the Company are listed.

M/s Khanna Ashwani & Associates, Practicing Company Secretarie (Certificate of Practice no. 2220) has been appointed as the Scrutinizer for conducting the Postal Ballot process through e-Voting mechanism only in a fair and transparent manner.

If you have any queries or issues regarding e-Voting from the CDSL e-Voting System, you may write an email to helpdesk.evoting@cdslindia.com or call at 1800 22 55 33 or you may contact the following as well:

Contact Person: Mr. Satin Katyal Designation:

Company Secretary

Registered Office, Vardhman Premises, Chandigarh Address: Road, Ludhiana-141010, Puniab

F-mail: secretarial.lud@vardhman.com Phone No.: 0161-2228943-48

Place: Ludhiana

Date: 18.04.2024

By order of the Board of Directors (Satin Katval) Company Secretary

Place : Kolkata

Date: 18th April, 2024



CIN: L51909WB1995PLC071730 Registered Office: 7, Munshi Premchand Sarani, Hastings, Kolkata-700022 Ph: (033) 22230016/18, Fax: (033) 22231569, Email: kvl@lnbgroup.com, Website: www.lnbgroup.com

NOTICE

Members are hereby informed that pursuant to Section 110 read with Section 108 of the Companies Act, 2013 read with Rules 20 and 22 of the Companies (Management and Administration) Rules, 2014, ("Rules") including any statutory modification or re-enactment thereof for the time being on force read with the General Circular No. 14/2020 dated 8th April, 2020, General Circular No. 17/2020 dated 13th April, 2020, General Circular No. 20/2020 dated 05th May, 2020, General Circular No. 22/2020 dated 15th June, 2020, General Circula No. 33/2020 dated 28th September, 2020, General Circular No. 39/2020 dated 31st December, 2020, General Circular No 10/2021 dated 23rd June, 2021 General Circular No. 20/2021 dated 8th December, 2021, General Circula No. 3/2022 dated 05th May, 2022, General Circular No. 11/2022 dated 28th December, 2022 and General Circular No. 09/2023 dated September 25, 2023 ("General Circulars") issued by the Ministry of Corporate Affairs ("MCA"), as amended from time to time and Regulation 44 of the Securities and Exchange Board of India (Listing Obligations and Disclosure Require Regulations, 2015 ("the Listing Regulations"), as amended from time to time and the Secretarial Standards on General Meetings issued by The Institute of Company Secretaries of India ('SS-2') the Company has completed the lispatch of the Postal Ballot Notice on 18th April, 2024, for seeking consen of the Members through Postal Ballot by remote e-voting process to transac the business as set out in the Postal Ballot Notice dated 16th April, 2024.

Pursuant to the MCA General Circulars, the Company has sent the said documents through electronic mode to those Members who have registere heir e-mail addresses with the Company or with the Depositories as on 12th April, 2024 ("Cut-Off date") and the communication of assent / dissent of the mbers will only take place through the remote e-voting system.

Members whose names are recorded in the Register of Members of the Company or in the Register of Beneficial Owners maintained by the Depositories as on the cut-off date i.e. Friday, 12th April, 2024 only will be entitled to cas their votes by remote e-voting system.

The Board of Directors of the Company has appointed M/s Vinod Kothari & Company Practising Company Secretaries, Kolkata, as Scrutinizer for conducting the Postal Ballot through e-voting process in accordance with law in a fair and transparent manner. Members who have not registered their e-mail address so far, are requested to register their e-mail address for receiving all communications from the Company electronically with RTA at email id mdpldc@vahoo.com.

The Members, who have not received the Postal Ballot notice may apply to the Registrar and Share Transfer Agent i.e M/s Maheshwari Datamatics Priva imited, 23, RN Mukherjee Road, 5th floor, Kolkata - 700001,or at mdpldc@yahoo.com and obtain a duplicate thereof. The Postal Ballot Notice s also available at Company's website www.lnbgroup.com/kiran and CDSI -voting website i.e www.evotingindia.com

In compliance with the provisions of Section 108 & 110 of the Companies Act, 2013 read with Rule 20 & 22 of the Companies (Management & Administration) Rules, 2014 (as amended from time to time), the Company is pleased to provide the Members (whether holding shares in physical or dematerialize form) with the facility to exercise their right to vote on the matter set out in the ostal Ballot notice by electronic means i.e. through e-voting services provid by Central Depository Services (India) Limited (CDSL). The e-voting period ommences on Friday, the 19th day of April, 2024 at 9.00 A.M. and ends on Saturday, the 18th May, 2024 at 5.00 P.M. E-Voting module will be blocked by CDSL after 05:00 P.M. on Saturday, the 18th May 2024 and voting shall not be allowed beyond the said date and time. Please read carefully and follow the instructions as printed in this Notice for e-voting purpose

The results of the Postal Ballot/E-voting shall be announced by the Chairm of the Company or in his absence, any person authorized by him, within 2 (two) working day from the last date of e- voting. The results of the Postal Ballot/E-voting along with the Scrutinizer's Report will be posted on the Company's website at www.lnbgroup.com/kiran and CDSL website at www.evotingindia.com and shall also be displayed on the Notice Board of the Company at the Registered Office of the Company at 7, Munshi Premchand Sarani, Hastings, Kolkata - 700022

If you have any queries or issues regarding e-Voting from the CDSL e-Voting tem, you can write an email to helpdesk.evoting@cdslindia.com contact at toll free No. 1800 22 55 33.

All grievances connected with the facility for voting by electronic means may be addressed to Mr. Rakesh Dalvi, Sr. Manager, (CDSL) Central Depository Services (India) Limited, A Wing, 25th Floor, Marathon Futurex, Mafatlal Mill Compounds, N M Joshi Marg, Lower Parel (East), Mumbai 400013 or send an email to helpdesk.evoting@cdslindia.com or call or toll free No. 1800 22 55 33.

By order of the Board For Kiran Vyapar Limited Pradip Kumar Ojha **Company Secretary** Membership No. F8857



GOVERNMENT OF TAMIL NADU FINANCE DEPARTMENT, CHENNAI-9

Auction of 7 & 10 years Tamil Nadu **Government Stock (Securities)**

- 1. Government of Tamil Nadu has offered to sell by auction the dated securities for an amount of Rs.2000 crore with Seven year tenure and Rs.2000 crore with Ten year tenure for an aggregate amount of Rs. 4000 crore. Securities will be issued for a minimum nominal amount of Rs.10,000/- and multiples of Rs.10,000/- thereafter. Auction which will be yield based under multiple price format will be conducted by Reserve Bank of India at Mumbai Office (Fort) on April 23, 2024.
- 2. The Government Stock up to 10% of the notified amount of the sale will be allotted to eligible individuals and institutions subject to a maximum limit of 1% of its notified amount for a single bid as per the Revised Scheme for Non-competitive Bidding facility in the Auctions of State Government Securities of the General Notification (Annexure II). Under the scheme, an investor can submit a single bid only through a bank or a Primary Dealer.
- 3. Interested persons may submit bids in electronic format on the Reserve Bank of India Core Banking Solution (E Kuber) System as stated below on April 23, 2024.
- a) The competitive bids shall be submitted electronically on the Reserve Bank of India Core Banking Solution (E-Kuber) System between 10.30 A.M. and 11.30 A.M.
- b) The non-competitive bids shall be submitted electronically on the Reserve Bank of India Core Banking Solution (E-Kuber) System between 10.30 A.M. and 11.00 A.M.
- 4. The yield percent per annum expected by the bidder should be expressed up to two decimal points. An investor can submit more than one competitive bid at different rates in electronic format on the Reserve Bank of India Core Banking Solution (E-Kuber) System. However, the aggregate amount of bids submitted by a person should not exceed the notified amount.
- 5. The result of auction will be displayed by Reserve Bank of India on its website on April 23, 2024. Successful bidders should deposit the price amount of Stock covered by their bids by means of a Bankers' Cheque or Demand Draft payable at Reserve Bank of India, Mumbai (Fort) or Chennai on April 24, 2024 before the close of banking hours.
- 6. The Government Stock will bear interest at the rate determined by Reserve Bank of India at the auction and interest will be paid half yearly on October 24 and April 24. The Stock will be governed by the provisions of the Government Securities Act, 2006 and Government Securities Regulations, 2007.
- 7. The stocks will qualify for ready forward facility.
- 8. For other details please see the notifications of Government of Tamil Nadu Specific Notification 714(L)/W&M-II/2024 & 715(L)/W&M-II/2024 dated April 18, 2024.

DIPR/ 437 /DISPLAY/2024

T.Udhayachandran **Principal Secretary to Government** Finance Department, Chennai-9.

FORM G INVITATION FOR EXPRESSION OF INTEREST FOR NI DEVELOPER AND CONSTRUCTION COMPANY PRIVATE LIMITED (Under sub-regulation (1) of regulation 38A ations, 2016) RELEVANT PARTICULARS KARNI DEVELOPER AND CONSTRUCTION Name of the corporate debtor COMPANY PRIVATE LIMITED ng with PAN & CIN/LLP No. PAN: AABCK6622J CIN: U45201RJ1999PTC016008 Address of the registered office Eco Friendly Tourist Unit, Near Kaylana Road Gram Genva, Jodhpur, Rajasthan, India, 342009 Details of place where majority of Jodhpur, Rajasthar fixed assets are located Installed capacity of main products, services Quantity and value of main products/ Corporate Debtor is Non-Operational services sold in last financial year Number of employees/ workr Further details including last available It can be obtained from the Resolution financial statements (withs chedules) ional through an e-mail request to be of two years. lists of creditors are sent on kami.cirp@gmail.com availableat URL: Eligibility for resolution applicants It can be obtained from the Resolution under section 25(2)(h) of the Code Professional through an e-mail request to be is available at URI : sent on karni.cirp@gmail.com O. Last date for receipt of expression May 4, 2024 Date of issue of provisional list of May 14, 2024 prospective resolution applicants 2. Last date for submission of May 19, 2024 objections to provisional list May 29, 2024 3. Date of issue of final list of Date of issue of information May 19, 2024 memorandum, evaluation matrix and request for resolution plans to prospective resolution applicants Last date for submission of June 18, 2024 resolution plans 6. Process email id to submit Karni.cirp@gmail.com Expression of Interes

Mr. Manol Sehga IBBI/IPA-002/IP-N00108/2017-2018/10256 Flat 71 Tower- Acacia 2 Vatika City

Sector 49, Gurgaon, Harvana-122018 For Karni Developer And Construction Company Private Limited Date: 19 04 2024

Place: Gurugram

AnandRathi

ANAND RATHI WEALTH LIMITED

CIN: L67120MH1995PLC086696

Registered Office: Floor No. 10, A Wing, Express Zone, Western Express Highway, Goregaon (E), Mumbai - 400 063; Tel. No.: +91-22-6281 7000. Corporate Office: Floor No. 2 & 3, Block B & C, E Wing, Trade Link Kamala Mills Compound, Senapati Bapat Marg, Lower Parel, Mumbai- 400013; Tel. No.: +91-22-69815400/69815401

Email: csarwsl@rathi.com | Website: www.anandrathiwealth.in

NOTICE OF POSTAL BALLOT AND REMOTE E-VOTING

NOTICE is hereby given, pursuant to applicable provisions of Section 108, 110 and other applicable provisions, of the Companies Act, 2013 ("the Act"), read with Rules 20 and 22 of the Companies (Management and Administration) Rules, 2014 ('Management Rules"), Secretarial Standards-2 on General Meetings, Regulation 44 of the Securities and Exchange Board of India (Listing Obligations and Disclosure Requirements) Regulations, 2015, as amended from time to time (" SEBI Listing Regulations") read with General Circulars issued by the Ministry of Corporate Affairs, Government of India (hereinafter collectively referred to as "MCA Circulars") and other applicable laws, rules, circulars, regulations and notifications issued thereunder (including any statutory modifications or reenactment thereof, for the time being in force), that approval of the members of the Company is being sought for Buyback of up to 3,70,000 fully paid-up Equity Shares of face value of ₹5/- each by the Company, representing 0.88 % of the total number of Equity Shares of the Company in the paid-up equity share capital of the Company as on March 31, 2024, at a price of ₹4,450 (Rupees Four Thousand Four Hundred and Fifty only) per Equity Share, payable in cash, for a total consideration not exceeding ₹164,65,00,000 (Rupees One Hundred Sixty Four Crores and Sixty Five Lakhs Only), (excluding transaction costs such as brokerage, filing fees, advisors/ legal fees, public announcement publication expenses, printing and dispatch expenses, applicable taxes such as buyback tax, securities transaction tax, Goods and Service Tax, stamp duty, etc.), by way of Special Resolution by means of Postal Ballot through remote e-voting process only.

In this connection, members are hereby informed that, in compliance with the MCA Circulars, the Company has dispatched Postal Ballot Notice along with the explanatory statement on April 18, 2024 by email to all those members whose email addresses are registered with the Company / Company's Registrar and Share Transfer Agent viz. Link Intime India Private Limited (Link Intime) / Depository Participant(s) and whose names are recorded in Register of Members of the Company or Register of Beneficial Owners maintained by Depositories as on cut-off date i.e. April 12, 2024 who are entitled to vote on the Resolution set forth in the Notice. A person who is not a member as on the cut-off date should treat the Notice for information purposes only.

The Company has engaged the services of Link Intime to provide remote e-voting facility to its members. The remote e-voting shall commence at 9.00 A.M. on Saturday, April 20, 2024 and end at 5.00 P.M. on Sunday, May 19, 2024. The remote e-voting shall not be allowed beyond the said date and time.

The communication of the assent or dissent of the members would take place through remote e-voting system only. Once the vote on the resolution is cast by the member, the member shall not be allowed to change it subsequently. Accordingly, the Company is pleased to offer remote e-voting facility to all its members to cast their votes electronically.

For details relating to e-voting, please refer to the Postal Ballot Notice. The Postal Ballot Notice of the Company will also be available on the website of the Company at www.anandrathiwealth.in/Investor-relations.php and website of the Stock Exchange(s) i.e. BSE Limited at www.bseindia.com and National Stock Exchange of India Limited at www.nseindia.com. The Notice will also be available on the website of Link Intime at https://instavote.linkintime.co.in, the agency for providing remote electronic voting facility.

Members who have not registered their email addresses and mobile numbers, are requested to register/update the KYC Documentation with Link Intime on its website: https://liiplweb.linkintime.co.in/KYC-downloads.html. Accordingly, Member may also contact on email ID - rnt.helpdesk@linkintime.co.in and Telephone Number: +91-22-49186000

For permanent registration of email addresses, members are requested to register their email addresses in respect of electronic holdings with their concerned depository participant and in respect of physical holdings with Link Intime.

Those members who have already registered their email addresses are requested to keep their email address updated with their Depository Participants/Link Intime to enable servicing of notices and documents electronically.

In case of any query or question relating to e-voting, members may contact Link Intime India Private Limited (RTA) at C - 101, 247 Park, LBS Marg, Vikhroli West, Mumbai - 400083; Telephone: +91-22-49186270; Fax: +91-22-49186060; on email address : rnt.helpdesk@linkintime.co.in OR Ms. Jaee Sarwankar. Company Secretary & Compliance Officer at csarwsl@rathi.com; Telephone +91-22-62817000; address : Express Zone, A Wing, 10th Floor, Western Express Highway, Goregaon (East), Mumbai - 400063.

The Board of Directors has appointed Mr. Himanshu S. Kamdar, Practicing Company Secretary (FCS No. 5171, CP No. 3030) as scrutinizer to conduct Postal Ballot through e-voting process in a fair and transparent manner.

Results of the voting will be declared by placing the same along with the Scrutinizer's Report on the Company's website at www.anandrathiwealth.in/Investor-relations.php as well as on the website of Link Intime at., www.linkintime.co.in and will also be communicated to the stock exchanges within 2 working days from the last date of e-voting.

> For Anand Rathi Wealth Limited Sd/-Jaee Sarwankar

Place: Mumbai Date: April 18, 2024 **Company Secretary & Compliance Officer** ਭਾਜਪਾ ਮੰਡਲ ਖਰੜ-2 ਅਤੇ ਮੰਡਲ 3

ਵੱਲੋਂ ਸਾਂਝੇ ਤੌਰ 'ਤੇ ਦਫਤਰ ਖੋਲ੍ਹਿਆ

ਖਰੜ, 18 ਅਪੈਲ : ਭਾਰਤੀ ਜਨਤਾ ਅਗਵਾਈ ਹੇਠ ਕੇਂਦਰ ਵਿਚ ਭਾਜਪਾ

ਪਾਰਟੀ ਮੰਡਲ ਖਰੜ−2 ਅਤੇ ਮੰਡਲ 3 ਦੀ ਸਰਕਾਰ ਬਣੇਗੀ। ਇਸ ਮੌਕੇ ਜਿਲ੍ਹਾ

ਵਲੋਂ ਸਾਂਝੇ ਤੌਰ ਤੇ ਮੈਡਲ ਦਫਤਰ ਮੁਹਾਲੀ ਦੇ ਵਾਈਸ ਪ੍ਰਧਾਨ ਪਵਨ

ਖੋਲਿਆ ਗਿਆ ਜਿਸਦਾ ਉਦਘਾਟਨ ਮਨੋਚਾ, ਨਰਿੰਦਰ ਰਾਣਾ,ਦਵਿੰਦਰ

ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਵਲੋਂ ਗੁਪਤਾ, ਜਗਦੀਪ ਸਿੰਘ ਜੱਗੀ

ਕੀਤਾ ਗਿਆ ਹੈ। ਉਨ੍ਹਾਂ ਦੋਵੇਂ ਮੰਡਲਾਂ ਔਜਲਾ, ਡਾ.ਸੁਖਬੀਰ ਰਾਣਾ,ਸੁਭਾਸ਼

ਦੇ ਪ੍ਰਧਾਨਾਂ ਨੂੰ ਵਧਾਈ ਦਿੱਤੀ। ਭਾਜਪਾ ਅਗਰਵਾਲ, ਰਾਮ ਗੋਪਾਲ,ਨਰੇਸ਼

ਪੰਜਾਬ ਦੇ ਸਹਿ ਖਜਾਨਚੀ ਸੁਖਵਿੰਦਰ ਸਿੰਗਲਾ ਸਮੇਤ ਭਾਜਪਾ ਦੇ ਅਹੁੱਦੇਦਾਰ

ਕਰਦਾ ਹੋਏ)

ਤਬਦੀਲ ਕਰਨ ਸਬੰਧੀ।

ਕੁਮਾਰ ਨੇ ਦਸਿਆ ਹੈ ਕਿ ਸ੍ਰੀ ਰਾਮ ਸਰੂਪ ਦੀ ਮੌਤ ਮਿਤੀ 20/11/2009 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ

ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ : 1 . ਸੁਨੀਤਾ-ਪੁੱਤਰੀ, 2 . ਕਮਲਾ ਦੇਵੀ-ਪਤਨੀ(ਮ੍ਰਿਤਕ), 3

ਅਨਿਲ ਕੁਮਾਰ-ਪੁੱਤਰ, 4. ਸੁਨਿਲ ਕੁਮਾਰ-ਪੁੱਤਰ । ਹੁਣ, ਅਨਿਲ ਕੁਮਾਰ ਨੇ ਸਵ. ਸੀ ਰਾਮ ਸਰੂਪ ਦੀ ਮਲਕੀਅਤ ਵਪਾਰਕ ਬੂਥ ਨੇ 226, ਸੈਕਟਰ 34-ਡੀ, ਚੰਡੀਗੜ੍ਹ ਦੇ 100

ਫੀਸਦੀ ਹਿਸੇ ਦੇ ਲੀਜ ਹੱਕ ਬਿਨਾ ਰਜਿਸਟਰਡ ਵਸੀਆ

ਮਤੀ 30.04.2009 ਦੇ ਆਧਾਰ 'ਤੇ ਆਪਣੇ ਨਾਂ ਤਬਦੀ

ਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵ

ਫਸਰ, ਯੂਟੀ, ਚੈਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸ

ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ

ਬਿਨੇਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ∕ਨੋਟਰੀ ਤ

ਤਸਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦ

ਦਫ਼ਤਰ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨ ਏ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ

ਤਾ ਜਾਵੇਗਾ ਅਤੇ ਇਸ ਉਪਰੈਤ ਕਿਸੇ ਦਾਅਵੇ ਨੂੰ ਮੰਨਿਆ

ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ

ਸੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ

ਨਹੀਂ ਜਾਵੇਗਾ।

ਕਿਸੇ ਹੋਰ ਵਾਰਸ ਸਾਰੇ ਜਾਣਕਾਰੀ ਹੈ ਤਾਂ ਉਹ ਅਸਟੇ:

ਡਿਪਟੀ ਕਮਿਸ਼ਨਰ ਨੇ ਭਗਤਾਂਵਾਲਾ ਮੰਡੀ ਵਿੱਚ ਕਰਵਾਈ ਕਣਕ ਦੀ ਖ਼ਰੀਦ ਸ਼ੁਰੂ

ਕਿਹਾ, ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ



रेम मेदर DESH SEWAK

ਜਾਵੇਂ ਤਾਂ ਜੋ ਮੌਸਮ ਦੀ ਖ਼ਰਾਬੀ ਦੇ ਮੁੱਦੇਨਜ਼ਰ ਫ਼ਸਲ ਨੂੰ ਭਿੱਜਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫ਼ਸਲ ਲਈ 12 ਫ਼ੀਸਦੀ ਤੱਕ ਨਮੀ ਨਿਰਧਾਰਿਤ ਕੀਤੀ ਗਈ ਹੈ ਇਸ ਲਈ ਕਿਸਾਨ ਆਪਣੀ ਫ਼ਸਲ ਪੂਰੀ ਤਰਾਂ ਪੁੱਕਣ 'ਤੇ ਹੀ ਕਟਾਈ ਕਰਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਕਣਕ ਦੇ ਨਾੜ ਨੂੰ ਅੱਗ ਬਿਲਕਲ ਨਾ ਲਗਾਈ ਜਾਵੇ ਕਿਉਂਕਿ ਇਹ ਧਰਤੀ ਦੀ ਉਪਜਾਉ ਸ਼ਕਤੀ ਦੇ ਨਾਲ ਸਮੁੱਚੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ। ਡਿਪਟੀ ਕਮਿਸ਼ਨਰ ਸ੍ਰੀ ਥੌਰੀ ਨੇ ਕਿਹਾ ਕਿ ਕਣਕ ਦੀ ਖ਼ਰੀਦ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਿਆਰੀ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਸਮੇਂ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਇਸ ਮੌਕੇ ਮੰਡੀ ਅਧਿਕਾਰੀ ਕਲਦੀਪ ਸਿੰਘ ਢਿਲੋਂ ਸ. ਅਮਨਦੀਪ ਸਿੰਘ, ਜਿਲ੍ਹਾ ਖੁਰਾਕ ਤੇ ਸਪਲਾਈ ਅਧਿਕਾਰੀ ਸ੍ਰੀ ਸਰਤਾਜ ਸਿੰਘ, ਆੜਤੀਆ ਐਸੋ ਦੇ ਨੰਮਾਇਦੇ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ

ਅੰਮ੍ਰਿਤਸਰ, 18 ਅਪ੍ਰੈਲ : ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੌਰੀ ਨੇ ਅੱਜ

ਭਗਤਾਂਵਾਲਾ ਮੰਡੀ ਪਹੁੰਚ ਕੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਅਤੇ ਇਸ ਮੌਕੇ ਨਵੇਂ ਸੀਜਨ ਦੀ ਆਮਦ ਲਈ ਕਿਸਾਨਾਂ, ਆੜਤੀਆਂ, ਪੱਲੇਦਾਰਾਂ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨਾਂ ਇਸ ਮੌਕੇ ਖਰੀਦ ਵਿਚ ਲੱਗੇ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਕਿ ਜ਼ਿਲ੍ਹੇ ਦੀਆਂ ਸਾਰੀਆਂ 57 ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦੇ ਤਸੱਲੀਬਖਸ਼ ਪ੍ਰਬੰਧ ਰੱਖੇ ਜਾਣ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਵਿੱਕਰੀ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਮੰਡੀ ਵਿਚ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਡਿਪਟੀ ਕਮਿਸ਼ਨਰ ਸੀ ਥੋਰੀ ਨੇ ਕਿਹਾ ਕਿ ਖੇਤੀ ਵਿਭਾਗ ਦੇ ਅੰਦਾਜ਼ੇ ਮਤਾਬਿਕ ਇਸ ਵਾਰ ਮੌਸਮ ਚੰਗਾ ਰਹਿਣ ਕਾਰਨ ਜ਼ਿਲ੍ਹੇ ਵਿੱਚ 7.50 ਲੱਖ ਮੀਟਰਿਕ ਟਨ ਕਣਕ ਦੀ ਆਮਦ ਦੀ ਸੰਭਾਵਨਾ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਤੇਜ਼ੀ ਨਾਲ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਤਰਾਂ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਸਫ਼ਾਈ ਦੇ ਨਾਲ-ਨਾਲ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਛਾਂ, ਪਖਾਨੇ, ਲਾਈਟਾਂ, ਬਾਰਦਾਨੇ, ਲੇਬਰ ਅਤੇ ਲਿਫ਼ਟਿੰਗ ਸਮੇਤ ਸਾਰੇ ਪ੍ਰਬੰਧ ਵੀ ਯਕੀਨੀ ਬਣਾਏ ਜਾਣ। ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਾਰੀਆਂ ਮੰਡੀਆਂ

ਰੂਲਾਸੀਫਾਈਡ ਇਸ਼ਤਿਹਾਰ

ਬੇਦਖਲੀ ਨੋਟਿਸ

ਇਨ੍ਹਾਂ ਨਾਲ ਲੈਣ-ਦੇਣ ਕਰਨ ਵਾਲ

🖛 ਮੈਂ, ਦਿਲਬਾਗ਼ ਸਿੰਘ ਪੱਤਰ

ਮੁਨਸ਼ੀ ਰਾਮ ਵਾਸੀ ਮੁਹੱਲਾ ਗੌਂਸਪੁਰਾ

ਗੁਰਦਾਸਪੁਰ । ਮੇਰੀ ਪਤਨੀ ਸੁਨੀਤ

ਰਾਣੀ ਅਤੇ ਮੇਰਾ ਲੜਕਾ ਸ਼ਿੰਦਰਪਾਲ

ਜੋ ਕੀ ਮੇਰੇ ਕਹਿਣੇ ਸਣਨੇ ਤੋਂ ਬਾਹਰ

ਹਨ ਅਤੇ ਆਪਣੀ ਮਨ ਮਰਜ਼ੀ ਕਰਦੇ

ਹਨ । ਮੈਂ ਇਹਨਾਂ ਦੋਵਾਂ ਨੂੰ ਆਪਣੀ

ਚਲ ਅੱਚਲ ਜ਼ਾਇਦਾਦ ਤੋਂ ਬੇਦਖ਼ਲ

ਕਰਦਾ ਹਾਂ, ਲੈਣ ਦੇਣ ਕਰਨ ਵਾਲੇ

ਖ਼ਦ ਜ਼ਿੰਮੇਵਾਰ ਹੋਣਗੇ। ਮੇਰਾ ਅਤੇ ਮੇਰੇ

ਪਰਿਵਾਰ ਦਾ ਇਹਨਾਂ ਨਾਲ ਕੋਈ

ਤਲਕ ਵਾਸਤਾ ਨਹੀਂ ਰਿਹਾ। ਸੰਬੰਧਤ

🖛 ਮੈਂ', ਬਲਜੀਤ ਕੌਰ ਪਤਨੀ ਕੇਵਲ

ਸਿੰਘ ਵਾਸੀ (ਰਾਮੇਆਣਾ) ਤਹਿਸੀਲ

ਜੈਤੋਂ ਜ਼ਿਲ੍ਹਾ ਫਰੀਦਕੋਟ ਦੀ ਰਹਿਣ

ਵਾਲੀ ਹਾ। ਮੈਂ ਹਲਫ਼ੀਆ ਬਿਆਨ

ਕਰਦੀ ਹਾ ਕਿ ਮੇਰਾ ਲੜਕ

ਅੰਮਿਤਪਾਲ ਸਿੰਘ ਨੂੰ ਆਪਣੀ ਚੱਲ

ਵਾ ਅਚੱਲ ਜਾਇਦਾਦ ਅਤੇ ਜ਼ਿੰਦਗੀ

ਵਿਚੋਂ ਬੇਦਖਲ ਕਰਦੀ ਹਾ ਅੱਜ ਤੋਂ

ਬਾਅਦ ਕੋਈ ਵੀ ਵਿਅਕਤੀ ਮੇਰੇ

ਲੜਕੇ ਅੰਮ੍ਰਿਤਪਾਲ ਸਿੰਘ ਦੇ ਨਾਲ

ਲੈਣ ਦੇਣ ਕਰਦਾ ਹੈ ਜਾ ਕੋਈ ਨਵਾ

ਨਕਸਾਨ ਹੁੰਦਾ ਹੈ ਤਾਂ ਉਹ ਖ਼ਵ

ਜਿਮੇਵਾਰ ਹੋਵੇਗਾ । ਅੱਜ ਤੋਂ ਬਾਅਦ

ਇਸ ਨਾਲ ਮੇਰਾ ਕੋਈ ਤਾਲਕ

ਵਾਸਤਾ ਨਹੀਂ ਰਿਹਾ। ਸਬੰਧਤ ਨੌਟ

🖛 ਅਸੀ, ਰੋਹਿਤ ਕੁਮਾਰ ਪੁੱਤਰ

ਮਹਿੰਦਰ ਸਿੰਘ ਵਾ ਪੁਨਮ ਦੇਵੰ

ਪਤਨੀ ਰੋਹਿਤ ਕੁਮਾਰ ਵਾਸੀ

#3623. ਲੱਕੀ ਵਿਹਾਰ ਕਾਲੋਨੀ

ਬਰਵਾਲਾ ਰੋਡ, ਡੇਰਾਬੱਸੀ ਜਿਲਾ

ਮੋਹਾਲੀ ਨੇ ਆਪਣੇ ਲੜਕੇ ਰਵੀਸ ਤੇ

ਨੂੰਹ ਆਸੂ ਨੂੰ ਕਹਿਣੇ ਤੋਂ ਬਾਹਰ ਹੋਣ

ਕਰਕੇ ਆਪਣੀ ਚੱਲ ਅਚੱਲ

ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ

ਇਹਨਾਂ ਨਾਲ ਲੈਣਦੇਣ ਕਰਨ ਵਾਲ

ਮੈ*. ਰਾਮ ਪੁਸ਼ਾਦ ਪੁੱਤਰ ਸੁਖਦੇਵ

ਵਾਸੀ ਵਾਰਡ ਨੰ.4, ਦਰਦੀ ਕਲੌਨੀ

ਸਮਾਣਾ ਤਹਿਸੀਲ ਸਮਾਣਾ ਜ਼ਿਲ੍ਹਾ

ਪਟਿਆਲਾ ਨੇ ਆਪਣੇ ਲੜਕੇ ਰਾਜ

ਕੁਮਾਰ ਤੇ ਨੂੰਹ ਪਾਰੋ ਨੂੰ ਕਹਿਣੇ ਤੋਂ

ਬਾਹਰ ਹੋਣ ਕਰਕੇ ਆਪਣੀ ਜੱਲ

ਅਚੱਲ ਜਾਇਦਾਦ ਤੋਂ ਬੇਦਖਲ ਕਰ

ਦਿੱਤਾ ਹੈ। ਇਹਨਾਂ ਨਾਲ ਲੈਣਦੇਣ

ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ

→ ਮੈ', ਰਾਜ ਰਾਣੀ ਪਤਨੀ ਸ਼ਿਵ

ਕਮਾਰ ਵਾਸੀ 2263/7 ਰੇਲਵੇ ਰੋਡ

ਆਦਮਪੁਰ ਜ਼ਿਲ੍ਹਾ ਜਲੰਧਰ ਨੇ ਆਪਣੇ

ਲੜਕੇ ਰਾਕੇਸ਼ ਕੁਮਾਰ ਤੇ ਨੂੰਹ ਰੱਜੋਂ ਨੂੰ

ਕਹਿਣੇ ਤੋਂ ਬਾਹਰ ਹੋਣ ਕਰਕੇ

ਆਪਣੀ ਚੱਲ ਅਚੱਲ ਜਾਇਦਾਦ ਤੋਂ

ਬੇਦਖਲ ਕਰ ਦਿੱਤਾ ਹੈ।ਇਹਨਾ ਨਾਲ

ਲੈਣਦੇਣ ਕਰਨ ਵਾਲਾ ਖੁਦ ਜਿੰਮੇਵਾਰ

🖛 ਮੈਂ, ਸਰਮੁੱਖ ਸਿੰਘ ਪੁੱਤਰ ਤਾਰ

ਸਿੰਘ ਵਾਸੀ ਪਿੰਡ ਹਰਗਣਾ ਤਹਿਸੀਲ

ਖਮਾਣੋਂ ਜ਼ਿਲ੍ਹਾ ਫਤਿਹਗੜ ਸਾਹਿਬ ਨੇ

ਆਪਣੇ ਲੜਕੇ ਗਰਸ਼ਰਨ ਸਿੰਘ ਨ

ਕਹਿਣੇ ਤੋਂ ਬਾਹਰ ਹੋਣ ਕਰਕੇ

ਆਪਣੀ ਚੱਲ ਅਚੱਲ ਜਾਇਦਾਦ ਤੋਂ

ਬੇਦਖਲ ਕਰ ਦਿੱਤਾ ਹੈ। ਇਸ ਨਾਲ

ਲੈਣਦੇਣ ਕਰਨ ਵਾਲਾ ਖੁਦ ਜਿੰਮੇਵਾਰ

🖛 ਮੈਂ', ਗੁਰਜੀਤ ਸਿੰਘ ਪੁੱਤਰ ਨਛੱਤਰ

ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜਪੁਰ ਨੇ

ਆਪਣੀ ਚੱਲ ਅਚੱਲ ਜਾਇਦਾਦ ਤੋ

ਬੇਦਖਲ ਕਰ ਦਿੱਤਾ ਹੈ।ਇਸ ਨਾਲ

ਲੈਣਦੇਣ ਕਰਨ ਵਾਲਾ ਖੁਦ ਜਿੰਮੇਵਾਰ

🖛 ਮੈੱ. ਕੇਵਲ ਸਿੰਘ ਪੱਤਰ ਬਿੱਕਰ

ਅਚੱਲ ਜਾਇਦਾਦ ਵਿਚੋਂ ਬੇਦਖਲ ਕਰ

ਦਿੱਤਾ ਹੈ। ਇਸ ਨਾਲ ਲੈਣ-ਦੇਣ

ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ

🖛 ਮੈਂ', ਜਗਤਾਰ ਸਿੰਘ ਪੱਤਰ ਜ਼ੋਰਾਵ

ਬੇਦਖਲੀ ਵਾਪਸ

ਖਦ ਜਿੰਮੇਵਾਰ ਹੋਵੇਗਾ।

ਖਦ ਜਿੰਮੇਵਾਰ ਹੋਵੇਗਾ।

ਨਾਂ ਬਦਲੀ

ਸੈ⁺. ਜੰਦਰ ਸ਼ੇਖਰ ਪੱਤਰ ਨਵਲ 🖛 ਮੈਂ, ਰਮੇਸ਼ ਕੁਮਾਰ ਪੁੱਤਰ ਸ਼ੀ ਪ੍ਰੇਮ ਕਿਸ਼ੋਰ ਪਾਠਕ ਵਾਸੀ ਮਕਾਨ ਨੰਬਰ ਚੰਦ, ਵਾਸੀ #2430, ਸੰਕਟਰ 40ਸੀ, ਬਿਆਨ ਕਰਦਾ ਹਾਂ ਕਿ 42, ਜਲੰਧਰ ਬਾਈਪਾਸ, ਨੇੜੇ ਜੀ.ਐਸ.ਟੀ ਸਕੂਲ, ਰੋਯਲ ਸਿਟੀ, ਮੇਰਾ ਛੋਟਾ ਪੁੱਤਰ ਜਸਪੀਤ ਅਤੇ ਨੂੰਹ ਲਧਿਆਣਾ ਨੇ ਆਪਣਾ ਨਾਮ ਬਦਲ ਸੁਨੀਤਾ ਪਤਨੀ ਮਨਪ੍ਰੀਤ ਸਿੰਘ ਕੇ ਚੰਦਰ ਸ਼ੇਖਰ ਪਾਠਕ ਰੱਖ ਲਿਆ ਹੈ। (ਵੱਡਾ ਪੱਤਰ) ਅਤੇ ਪੋਤਰੀ ਨਰ ਕੌਰ ➡ ਮੈੱ. ਕਲਦੀਪ ਕਮਾਰ ਪੱਤਰ ਦਰਸ਼ਨ ਅਤੇ ਪੋਤਰਾ ਤਨਵੀਰ ਸਿੰਘ ਮੇਰੇ ਕਮਾਰ ਵਾਸੀ ਪਿੰਡ ਮਹਾਂਬੱਧਰ ਜ਼ਿਲਾ ਕਹਿਣੇ ਤੋਂ ਬਾਹਰ ਹਨ। ਮੈਂ ਇਨਾਂ ਨੂੰ ਸ੍ਰੀ ਮੁਕਤਸਰ ਸਾਹਿਬ ਨੇ ਆਪਣੀ ਆਪਣੀ ਸਾਰੀ ਚੱਲ-ਅਚੱਲ ਲੜਕੀ ਤਨੀਸ਼ੀ ਦਾ ਨਾਮ ਬਦਲਕੇ ਜਾਇਦਾਦ ਤੋਂ ਬੇਦਖਲ ਕਰਦਾ ਹਾਂ

ਤਨੀਸ਼ੀ ਸ਼ਰਮਾ ਰੱਖ ਲਿਆ ਹੈ। 🕶 ਮੈਂ, ਮੋਦਨ ਸਿੰਘ ਮਾਨ ਪੱਤਰ ਗੰਡਾ ਸਿੰਘ ਵਾਸੀ #74 ਗਣਪਤੀ ਇਨਕਲੇਵ, ਡੱਬਵਾਲੀ ਰੋਡ ਬਠਿੰਡਾ ਨੇ ਆਪਣਾ ਨਾਮ ਮੋਦਨ ਸਿੰਘ ਮਾਨ ਤੋਂ ਤਬਦੀਲ ਕਰਕੇ ਮੋਦਨ ਸਿੰਘ ਰੱਖ ਲਿਆ ਹੈ।

🖛 ਮੈ*, ਗਰਸੋਹਿਨ ਕੌਰ ਪਤਨੀ ਗਰਵਿੰਦਰ ਸਿੰਘ ਭਸੀਨ ਵਾਸੀ ਮਕਾਨ ਨੰਬਰ 284, ਫੇਸ -2, ਨੇੜੇ ਗ੍ਰੀਨ ਲੈਂਡ ਸਕੂਲ,ਅਰਬਨ ਅਸਟੇਟ, ਦੁੱਗਰੀ, ਲੁਧਿਆਣਾ ਨੇ ਆਪਣਾ ਨਾਮ ਗਰਸੋਹਿਨ ਕੋਰ ਤੋਂ ਬਦਲ ਕੇ ਗਰਸੋਹਿਨ ਕੋਰ ਭਸੀਨ ਰੱਖ ਲਿਆ ਹੈ। 🖛 ਮੈੱ, ਮਧੂ ਪਤਨੀ ਅਨਜ਼ ਕਮਾਰ ਵਾਸੀ ਹਾਊਸ ਨੰ.185, ਗਲੀ ਨੰ.9, ਸ਼ਾਂਤੀ ਨਗਰ, ਮਨੀ ਮਾਜਰਾ, ਚੰਡੀਗੜ੍ਹ ਨੇ ਆਪਣਾ ਨਾਮ ਮਧੂ ਤੋਂ ਬਦਲ ਕੇ ਮਧੂ ਮਿੱਤਾ ਗੌਤਮ ਰੱਖ

ਲਿਆ ਹੈ। 🖛 ਮੈ', ਦਿਲਸ਼ਾਨ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ #13364, ਗਲੀ ਨੰਬਰ 4, ਨਾਮਦੇਵ ਮਾਰਗ ਵਾਰਡ ਨੰਬਰ 19, ਬਠਿੰਡਾ ਨੇ ਆਪਣਾ ਨਾਮ ਬਦਲ ਕੇ ਦਿਲਸ਼ਾਨ

ਸਿੰਘ ਤੱਗੜ ਰੱਖ ਲਿਆ ਹੈ। → ਮੈ˙. ਪਭਜੋਤ ਪਤਨੀ ਵਿਨੋਦ ਕੁਮਾਰ ਵਾਸੀ ਮੁਹੱਲਾ ਕਸ਼ਮੀਰੀਆਂ ਵਾਲਾ, ਕੋਟਕਪੂਰਾ(ਫਰੀਦਕੋਟ) ਨੇ ਆਪਣਾ ਨਾਮ ਬਦਲ ਕੇ ਪ੍ਭਜੋਤ

ਸ਼ਰਮਾ ਰੱਖ ਲਿਆ ਹੈ। 🖛 ਮੈਂ, ਅਰਸ਼ਦੀਪ ਕੌਰ ਗਿੱਲ ਪਤਨੀ

ਗਰਲੀਨ ਸਿੰਘ ਜਵੰਦਾ ਨਿਵਾਸੀ ਪਿੰਡ ਹਨੂਰ ਜ਼ਿਲ੍ਹਾ ਲੁਧਿਆਣਾ ਨੇ ਆਪਣਾ ਜਵੰਦਾ ਰੱਖ ਲਿਆ ਹੈ। I, Simpreet Kaur wife of

Arshpreet Singh resident of House No. 91, Ward No. 17, Hamayunpur, Sirhind, Tehsil and Distt. Fatehgarh Sahib, have changed my name from Simpreet Kaur to Simpreet Kaur Gill

ਆਮ ਸੂਚਨਾ

🖛 ਮੈਂ, ਧਰਮਪਾਲ ਸਿੰਘ ਪੁੱਤਰ ਬੰਤ ਸਿੰਘ ਵਾਸੀ ਅਹਿਮਦਪੁਰ ਜਿਲ੍ਹਾ ਮਾਨਸਾ ਦਾ ਹਾਂ। ਮੈਨੇ ਆਪਣੇ ਲੜਕੇ ਦਾ ਨਾਮ ਕੋਮਲਪੀਤ ਸਿੰਘ ਤੋਂ ਬਦਲ ਕੇ ਕੋਮਲਪੀਤ ਰੱਖ ਲਿਆ ਹੈ ਮੇਰੇ 🖛 ਮੈਂ, ਜੀਤ ਸਿੰਘ ਪੁੱਤਰ ਜੈਮਲ ਸਿੰਘ ਪੱਤਰ ਨਗੀਨਾ ਸਿੰਘ ਵਾਸੀ ਪਿੰਡ ਗੌਬਿੰਦਪੁਰਾ ਉਰਫ ਜੰਗਪੁਰਾ, ਛੱਤ ਬਨੰਡ ਜ਼ਿਲਾ ਮੋਹਾਲੀ ਬਿਆਨ ਮੇਰੇ ਪਿਤਾ ਦਾ ਨਾਮ ਫੱਗ ਸਿੰਘ ਗਲਤੀ ਨਾਲ ਦਰਜ ਹੋ ਗਿ<mark>ਆ</mark> ਹੈ। ਜੈਮਲ ਸਿੰਘ ਉਰਫ ਫੱਗੂ ਸਿੰਘ ਦੋਵੇਂ

 ਮੁਖਤਿਆਰ ਸਿੰਘ ਪਿਤਾ ਦਾਨਾਂ ਸਿੰਘ ਪਿੰਡ ਕਨਗੜ ਰਕਬਾ ਸ਼ਤਰਾਣਾ ਦਾ AP ਕੁਨੈਕਸ਼ਨ ਦੀ ਨਾਂ ਬਦਲੀ ਜੋਗਾ ਸਿੰਘ ਪਿਤਾ ਜੈਮਲ ਸਿੰਘ ਦੇ ਨਾਂ ਤੇ ਕੀਤੀ ਜਾ ਰਹੀ ਹੈ ਜੇਕਰ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ PSPCL ਦਫ਼ਤਰ ਸੂਤਰਾਣਾ ਨੂੰ 15 ਦਿਨਾਂ ਅੰਦਰ ਆਪਣਾ ਇਤਰਾਜ ਕਰ ਸਕਦਾ ਹੈ। ਸਹਾਇਕ ਇੰਜੀਨੀਅਰ (ਸੰਚਾਲਣ) ਪੰਜਾਬ ਰਾਜ ਪਾਵਰ

 ਵਹੀਕਲ ਨੰ. PB11CR8038 ਉਹਨਾਂ ਦੀ ਮੌਤ 01.08.2021 ਨੂੰ ਹੋਣ ਤੋਂ ਬਾਅਦ ਸਕਿੰਦਰ ਕੌਰ ਪਤਨੀ ਮਾਣਕਪਰ ਤਹਿਸੀਲ ਰਾਜਪੂਰਾ ਜ਼ਿਲ੍ਹਾ ਪਟਿਆਲਾ ਨੇ ਇਹ ਵਹੀਕਲ ਆਪਣੇ ਇਤਰਾਜ ਹੋਵੇ ਤਾਂ ਟਰਾਂਪੋਰਟ

ਦਿਨਾਂ ਅੰਦਰ ਸੰਪਰਕ ਕਰੇ।

ਲੜਕੇ ਨੂੰ ਕੈਮਲਪ੍ਰੀਤ ਦੇ ਨਾਮ ਨਾਲ ਜਾਣਿਆ[ਂ] ਜਾਵੇ। ਸੰਬੰਧਤ ਨੋਂਟ ਕਰਨ। ਕਰਦਾ ਹਾਂ ਕਿ ਮਾਲ ਰਿਕਾਰਡ ਵਿਚ ਇਕੋ ਵਿਅਕਤੀ ਦੇ ਯਾਨੀ ਮੇਰੇ ਪਿਤਾ ਜੀ ਦੇ ਨਾਮ ਹਨ। ਉਹਨਾਂ ਨੂੰ ਦੋਵੇਂ ਨਾਮਾਂ ਨਾਲ ਜਾਣਿਆ ਜਾਂਦਾ ਸੀ। ੁਮੋਟਰ ਕੁਨੈਕਸ਼ਨ

ਸਿੰਘ ਵਾਸੀ ਪਿੰਡ ਸ਼ਾਹਵਾਲਾ ਆਪਣੇ ਲੜਕੇ ਹਰਪੀਤ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੈ ਕਾਰਪੋਰੇਸ਼ਨ ਲਿਮਿਟਡ, ਸੂਤਰਾਣਾ ਵਹੀਕਲ ਟਰਾਂਸਫਰ

ਸਿੰਘ ਵਾਸੀ ਸੁਖਪੁਰਾ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਨੇ ਆਪਣੇ ਲੜਕੇ ਦੀਪ ਦਵਿੰਦਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ

ਜੋਕਿ ਰਘਬੀਰ ਸਿੰਘ ਦੇ ਨਾਮ ਹੈ। ਲੇਟ ਰਘਬੀਰ ਸਿੰਘ ਵਾਸੀ ਪਿੰਡ ਨਾਮ ਕਰਵਾਉਣ ਲਈ ਅਪਲਾਈ ਕੀਤਾ ਹੈ। ਇਸ ਸਬੰਧੀ ਕਿਸੇ ਨੂੰ ਅਥਾਰਟੀ ਪਟਿਆਲਾ ਨਾਲ 15

ਸਿੰਘ ਵਾਸੀ ਪਿੰਡ ਧਤੌਂਦਾ ਤਹਿਸੀਲ ਇਸ਼ਤਿਹਾਰਾਂ ਸੰਬੰਧੀ ਜ਼ਰੂਰੀ ਬੇਨਤੀ ਵਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਆਪਣੀ ਪਤਨੀ ਸਵਰਨ ਕੌਰ, ਲੜਕੇ ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ ਛਪੇ ਸਤਵੀਰ ਸਿੰਘ ਤੇ ਨੂੰਹ ਰਜਿੰਦਰ ਕੌਰ ਇਸ਼ਤਿਹਾਰਾਂ (ਡਿਸਪਲੇ/ਕਲਾਸੀਫਾਈਡ) ਦੇ ਤੱਥਾਂ ਨੂੰ 31.05.2019 ਨੂੰ ਸਪੋਕਸਮੈਨ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ -ਅਖਬਾਰ ਰਾਹੀਂ ਬੇਦਖਲ ਕੀਤਾ ਸੀ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਹੁਣ ਇਹ ਮੇਰੇ ਕਹਿਣੇ ਵਿਚ ਹਨ, ਮੈ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਉਕਤ ਬੇਦਖਲੀ ਰੱਦ ਕਰਦਾ ਹਾਂ। ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ

ਅਸਟੇਟ ਦਫ਼ਤਰ, ਯੂ.ਟੀ., ਚੰਡੀਗੜ੍ਹ



ਪਬਲਿਕ ਨੋਟਿਸ ਸਨਮੁੱਖ ਸੀ ਸੰਯਮ ਗਰਗ, ਐਚਸੀਐਸ,





ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ

ਵਿਸ਼ਾ : ਰਿਹਾਇਸ਼ੀ ਸਾਈਟ ਨੰ: 273, ਸੈਕਟਰ 32-ਏ, ਚੰਡੀਗੜ੍ਹ (ਆਰਪੀਐਲ 17960) ਦੇ 15 ਫੀਸਦੀ ਹਿੱਸੇ ਦੇ ਮਾਲਕਾਨਾ ਹੱਕ ਸਵ. ਵਿਨੋਦ ਕੁਮਾਰ ਦੀ ਬਿਨ੍ਹਾਂ ਵਸੀਅਤ ਮੌਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ।

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ਼੍ਰੀ ਵਿਨੋਦ ਕੁਮਾਰ ਰਿਹਾਇਸ਼ੀ ਸਾਈਟ ਨੰ: 273, ਸੈਕਟਰ 32– ਏ, ਚੰਡੀਗੜ੍ਹ ਦੇ 15 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਕਾਂਤਾ ਦੇਵੀ, ਪੂਰਤਿੱਕ, ਯਾਚਨਾ ਸ਼ਰਮਾ, ਰਜਨੀ ਸ਼ਰਮਾ ਨੇ ਦਸਿਆ ਹੈ ਕਿ ਸ੍ਰੀ ਵਿਨੋਦ

ਕੁਮਾਰ ਦੀ ਮੌਤ ਮਿਤੀ 28/03/2022 ਨੂੰ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ ਲੜੀ ਨੰ: ਕਾਨੂੰਨੀ ਵਾਰਸਾਂ ਦੇ ਨਾਂ ਮਿਤਕ ਨਾਲ ਰਿਸ਼ਤਾ

ਪੱਤਰ

ਪੁੱਤਰੀ

ਮਾਤਾ

ਪਰਤਿੱਕ ਯਾਚਨਾ ਸ਼ਰਮਾ ਕਾਂਤਾ ਦੇਵੀ

ਰਜਨੀ ਸ਼ਰਮਾ

ਹਣ, ਕਾਂਤਾ ਦੇਵੀ, ਪਰਤਿੱਕ, ਯਾਚਨਾ ਸ਼ਰਮਾ, ਰਜਨੀ ਸ਼ਰਮਾ ਨੇ ਸਵ, ਸੀ ਵਿਨੋਦ ਕੁਮਾਰ ਦੀ ਮਲਕੀਅਤ ਰਿਹਾਇਸ਼ੀ ਸਾਈਟ ਨੰ: 273, ਸੈਕਟਰ 32–ਏ, ਚੰਡੀਗੜ੍ਹ ਦੇ 15 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨ੍ਹਾਂ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ।

ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ।

ਸ਼ੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

ΩSBI ਸਟੇਟ ਬੈਂਕ ਆਫ ਇੰਡੀਆ

ਮਿਤੀ 29.03.2024 ਨੂੰ ਹਿੰਦੁਸਤਾਨ ਟਾਈਮਜ ਅਤੇ ਦੇਸ਼ ਸੇਵਕ ਵਿਖੇ ਈ-ਨਿਲਾਮੀ ਮਿਤੀ 19.04.2024 ਲਈ ਪ੍ਰਕਾਸਤ ਸਾਡੇ ਇਸਤਿਹਾਰ ਦਾ ਹਵਾਲਾ ਲਵੋ। ਇਹ ਜਾਣਕਾਰੀ ਦਿਤੀ ਜਾਂਦੀ ਹੈ ਕਿ ਲੜੀ ਨੂੰ 1 ਮੈਸ. ਬਲਰਾਜ ਕੁਮਾਰ ਸੰਜੀਵ ਕੁਮਾਰ ਦੇ ਖਾਤੇ ਸਬੰਧੀ ਇਸ ਨੋਟਿਸ ਵਿਖੇ ਅਸਲ ਜਾਇਦਾਦ ਆਈਡੀ SBIN0527100326 ਦੀ ਬਜਾਏ ਜਾਇਦਾਦ ਆਈਡੀ SBIN052710A326 ਪੜੀ ਜਾਵੇ। ਬਾਕੀ ਸਭ ਓਹੀ ਹੈ।

ਅਧਿਕਾਰਤ ਅਫਸਰ

Vardhmān ਵਰਧਮਾਨ ਐਕਰੀਲਿਕਸ ਲਿਮਟਿਡ

ਰਜਿਸਟਰਡ ਦਫਤਰ: ਚੰਡੀਗੜ੍ਹ ਰੋਡ, ਲੁਧਿਆਣਾ, ਪੰਜਾਬ, ਭਾਰਤ-141010

CIN:L51491PB1990PLC019212, ਫੋਨ ਨੰ . 91-161-2228943, ਵੇਕਸ: 91-161-2601048, E-mail: secretarial.lud@vardhman.com; Website: www.vardhman.com

ਪੋਸਟਲ ਬੈਲਟ ਨੋਟਿਸ

ਮੈਂਬਰਾਂ ਨੂੰ ਇਸ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਕਿ ਉਕਤ ਨੌਟਿਸ ਵਿੱਚ ਨਿਰਧਾਰਤ ਮਤਿਆਂ 'ਤੇ ਮੈਂਬਰਾਂ ਦੀ ਮਨਜੂਰੀ ਲੈਣ ਲਈ ਇੱਕ ਡਾਕ ਬੈਲਟ ਨੋਟਿਸ ਉਨ੍ਹਾਂ ਮੈਂਬਰਾਂ ਨੂੰ ਇਲੈਕਟ੍ਰਾਨਿਕ ਰੂਪ ਵਿੱਚ ਸ਼ੁੱਕਰਵਾਰ, 5 ਅਪੈਲ, 2024, ਜੋ ਕਟ ਆਫ਼ ਮਿਤੀ ਨੂੰ ਕੇਜੇ ਗਏ ਹਨ ਜਿਨ੍ਹਾਂ ਦ ੁਟੀ−ਮੇਲ ਪਤਾ ਡਿਪਾਜਟਰੀ/ਡਿਪਾਜਟਰੀ ਭਾਗੀਦਾਰਾਂ, ਸ਼ੇਅਰ ਟਾਂਸਫਰ ਏਜੰਟ ਜਿਵੇਂ ਅਲੰਕਿਤ ਅਸਾਈਨਮੈਂਟਸ ਲਿਮਿਟੇਡ ਅਤੇ ਕੰਪਨੀ ਨਾਲ ਰਜਿਸਟਰ ਹੈ। ਕੰਪਨੀ ਨੇ ਪੋਸਟਲ ਬੈਲਟ ਨੋਟਿਸ ਨੂੰ ਇਲੈਕਟਾਨਿਕ ਰੂਪ ਵਿਚ ਭੇਜਣ ਦਾ ਕਾਰਜ ਵੀਰਵਾਰ, ਮਿਤੀ 18 ਅਪੈਲ, 2024 ਨੂੰ ਪੂਰਾ

ਪੋਸਟਲ ਬੈਲਟ ਨੌਟਿਸ ਕੰਪਨੀ ਦੀ ਵੈੱਬਸਾਈਟ www.vardhman.com 'ਤੇ ਅਤੇ ਆਫ ਇੰਡੀਆ ਲਿਮਿਟੇਡ ਕ੍ਰਮਵਾਰ www.bseindia.com www.nseindia.com 'ਤੇ ਅਤੇ ਸੈਂਟਰਲ ਡਿਪਾਜਟਰੀ ਸਰਵਿਸਿਜ (ਇੰਡੀਆ) ਲਿਮਿਟੇਡ (ਸੀਡੀਐਸਐਲ) ਦੀ ਵੈੱਬਸਾਈਟ www.evotingindia.com ਉਪਲਬਧ ਹੈ। ਜਿਨ੍ਹਾਂ ਮੈਂਬਰਾਂ ਨੂੰ ਪੋਸਟਲ ਬੈਲਟ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ, ਉਹ ਇਸ ਨੂੰ ਉਪਰੋਕਤ ਵੈੱਬਸਾਈਟਾਂ ਤੋਂ ਡਾਊਨਲੋਡ ਕਰ ਸਕਦੇ ਹਨ।

ਪੌਸਟਲ ਬੈਲਟ ਨੌਟਿਸ ਵਿੱਚ ਦਰਸਾਏ ਗਏ ਦਸਤਾਵੇਜ ਕੈਪਨੀ ਦੇ ਰਜਿ. ਦਫਤਰ ਵਿਖੇ ਡਿਸਪੈਚ ਦੀ ਮਿਤੀ ਤੋਂ ਪੋਸਟਲ ਬੈਲਟ/ਈ ਵੋਟਿੰਗ ਰਾਹੀ ਵੋਟ ਪ੍ਰਾਪਤ ਹੋਣ ਦੀ ਮਿਤੀ ਤੱਕ ਸਾਰੇ ਕਾਰਜ ਵਾਲੇ ਦਿਨ ਕਾਰਜਕਾਰੀ ਘੈਟਿਆਂ ਦੌਰਾਨ ਜਾਂਚ ਲਈ ਉਪਲਬੱਧ ਹਨ। ਈ-ਵੋਟਿੰਗ ਲਈ ਹਿਦਾਇਤਾਂ :

ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੁਆਰਾ ਜਾਰੀ ਲਾਗੂ ਸਰਕੂਲਰ ਦੇ ਅਨੁਸਾਰ, ਕੰਪਨੀ ਆਪਣੇ ਮੈਂਬਰਾਂ ਨੂੰ ਸਿਰਫ ਇਲੈਕਟ੍ਰਾਨਿਕ ਸਾਧਨਾਂ ("ਈ-ਵੋਟਿੰਗੈ") ਦੁਆਰਾ ਉਕਤੰ ਪੋਸਟਲ ਬੈਲਟ ਨੌਟਿਸ ਵਿੱਚ ਪਸਤਾਵਿਤ ਮਤਿਆਂ 'ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੰ ਸਹੂਲਤ ਪ੍ਰਦਾਨ ਕਰ ਰਹੀ ਹੈ ਅਤੇ ਪੋਸਟਲ ਬੈਲਟ ਨੋਟਿਸ ਦੀਆਂ ਹਾਰਡ ਕਾਪੀਆਂ ਅਤੇ ਪੋਸਟਲ ਬੈਲਟ ਫਾਰਮ ਅਤੇ ਪੀ-ਪੇਡ ਵਪਾਰਕ ਲਿਫਾਫੇ ਇਸ ਡਾਕ ਬੈਲਟ ਲਈ ਮੈਂਬਰਾਂ ਨੂੰ ਨਹੀ ਭੇਜੇ ਜਾਣਗੇ।ਮੈਂਬਰਾਂ ਦੀ ਸਹਿਮਤੀ ਜਾਂ ਅਸਹਿਮਤੀ ਦਾ ਸੰਚਾਰ ਰਿਮੋਟ ਈ-ਵੋਟਿੰਗ ਪ੍ਰਕਿਰਿਆ ਦੁਆਰਾ ਹੀ ਹੋਵੇਗਾ। ਕੰਪਨੀ ਨੇ ਈ-ਵੋਟਿੰਗ ਸਹੂਲਤ ਪ੍ਰਦਾਨ ਕਰਨ ਲਈ ਸੀਡੀਸੀਐਲ ਏਜੰਸੀ ਦੇ ਤੌਰ 'ਤੇ ਸੇਵਾਵਾਂ ਲਈਆਂ ਹਨ।ਇਲੈਕਟ੍ਰਾਨਿਕ ਮੌਡ ਰਾਹੀਂ ਵੋਟਿੰਗ ਸ਼ੁੱਕਰਵਾਰ, 19 ਅਪ੍ਰੈਲ, 2024 (ਸਵੇਰੇ 9:00 ਵਜੇ) ਤੋਂ ਸ਼ੁਰੂ ਹੋਵੇਗੀ ਅਤੇ ਸ਼ਨੀਵਾਰ, 18 ਮਈ, 2024 (ਸਾਮ 5:00 ਵਜੇ) ਨੂੰ ਸਮਾਪਤ ਹੋਵੇਗੀ।

ਉਪਰੋਕਤ ਮਿਤੀ ਅਤੇ ਸਮੇਂ ਤੋਂ ਬਾਅਦ ਈ-ਵੋਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਪਰੋਕਤ ਮਿਆਦ ਦੀ ਸਮਾਪਤੀ 'ਤੇ ਈ-ਵੋਟਿੰਗ ਮਾਡਿਉਲ ਨੂੰ ਸੀਡੀਐਸਐਲ ਦੁਆਰ ਤੁਰੰਤ ਬੰਦ ਕਰ ਦਿੱਤਾ ਜਾਵੇਗਾ।

ੂ ਡੀਮੈਟਰੀਅਲਾਈਜਡ ਮੋਡ, ਫੀਜੀਕਲ ਮੋਡ ਵਿੱਚ ਸੇਅਰ ਰੱਖਣ ਵਾਲੇ ਮੈਂਬਰਾਂ ਦੁਆਰਾ ਈ-ਵੋਟਿੰਗ ਅਤੇ ਜਿਨਾਂ ਮੈਂਬਰਾਂ ਨੇ ਆਪਣਾ ਈ-ਮੇਲ ਪਤਾ ਰਜਿਸਟਰ ਨਹੀਂ ਕੀਤਾ ਹੈ. ਪੋਸਟਲ ਬੈਲਟ ਨੋਟਿਸ ਵਿੱਚ ਪਦਾਨ ਕੀਤਾ ਗਿਆ ਹੈ। ਇੱਕ ਵਿਅਕਤੀ, ਜਿਸ ਦਾ ਨਾਮ ਕੱਟ-ਆਫ਼ ਮਿਤੀ 'ਤੇ ਮੈਂਬਰਾਂ ਦੇ ਰਜਿਸਟਰ/ਲਾਕਕਾਰੰ

ਮਾਲਕਾਂ ਦੀ ਸੂਚੀ ਵਿੱਚ ਦਰਜ ਹੈ, ਸਿਰਫ ਈ-ਵੋਟਿੰਗ ਦੇ ਉਦੇਸ਼ ਲਈ ਯੋਗ ਮੈਨਿਆ ਜਾਵੇਗਾ ਵੋਟਿੰਗ ਅਧਿਕਾਰ ਕਟ-ਆਫ ਮਿਤੀ 'ਤੇ ਕੰਪਨੀ ਦੀ ਅਦਾਇਗੀ ਕੀਤੀ ਇਕੁਇਟੀ ਸ਼ੇਅਰ ਪੰਜੀ ਦੇ ਅਨੁਪਾਤ ਵਿੱਚ ਹੋਣਗੇ। ਇੱਕ ਵਿਅਕਤੀ ਜੋ ਕੱਟ-ਆਫ ਮਿਤੀ 'ਤੇ ਮੈਂਬਰ ਨਹੀਂ ਹੈ ਉਹ ਇਸ ਨੋਟਿਸ ਨੂੰ ਸਿਰਫ ਜਾਣਕਾਰੀ ਦੇ ਉਦੇਸ਼ ਲਈ ਵਰਤੇਗਾ। ਈ-ਮੇਲ ਪਤੇ ਨੂੰ ਰਜਿਸਟਰ ਕਰਨ/ਅਪਡੇਟ ਕਰਨ ਦਾ ਤਰੀਕਾ :

ਸ਼ੇਅਰਧਾਰਕ ਦਾ ਨਾਮ, ਸ਼ੇਅਰ ਸਰਟੀਫਿਕੇਟ ਦੀ ਸਕੈਨ ਕੀਤੀ ਕਾਪੀ (ਅੱਗੇ ਅਤੇ ਪਿੱਛੇ), ਪੈਨ (ਪੈਨ ਕਾਰਡ ਦੀ ਸਵੈ-ਤਸਦੀਕਸੂਦਾ ਸਕੈਨ ਕੀਤੀ ਕਾਪੀ), ਆਧਾਰ (ਆਧਾਰ ਦੀ ਸਵੈ-ਤਸਦੀਕਸੂਦਾ ਸਕੈਨ ਕੀਤੀ ਕਾਪੀ) ਈਮੇਲ secretarial.lud@vardhman.com

ੳ. ਭੌਤਿਕ ਸ਼ੌਅਰਧਾਰਕਾਂ ਲਈ- ਕਿਰਪਾ ਕਰਕੇ ਲੋੜੀਂਦੇ ਵੇਰਵੇ ਜਿਵੇਂ ਕਿ ਫੋਲੀਓ ਨੰਬਰ,

mparase@mcsregistrars.com. 'ਤੇ ਭੇਜੋ। ਅ. ਡੀਮੈਟ ਸ਼ੇਅਰਧਾਰਕਾਂ ਲਈ – ਕਿਰਪਾ ਕਰਕੇ ਆਪਣੀ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਨੂੰ ਤੁਹਾਡੇ ਸਬੰਧਤ ਡਿਪਾਜਟਰੀ ਭਾਗੀਦਾਰ (ਡੀਪੀ) ਨਾਲ ਅਪਡੇਟ ਕਰੋ।

ਮਤਾ, ਜੇਕਰ ਪ੍ਰਵਾਨ ਕੀਤਾ ਜਾਂਦਾ ਹੈ, ਤਾਂ ਇਹ ਮੰਨਿਆ ਜਾਵੇਗਾ ਕਿ ਈ-ਵੋਟਿੰਗ ਦੀ ਆਖਰੀ ਮਿਤੀ ਜੋ ਕਿ ਸ਼ਨੀਵਾਰ, 18 ਮਈ, 2024 ਨੂੰ ਪਾਸ ਕੀਤਾ ਗਿਆ ਹੈ। ਈ-ਵੋਟਿੰਗ ਦਾ ਨਤੀਜਾ ਈ-ਪ੍ਰਕਿਰਿਆ ਦੀ ਸਮਾਪਤੀ ਤੋਂ 2 ਕੰਮਕਾਜੀ ਦਿਨਾਂ ਨੂੰ ਜਾਂ ਇਸ ਤੋਂ ਪਹਿਲਾਂ ਘੋਸਿਤ ਕੀਤਾ ਜਾਵੇਗਾ ਅਤੇ ਕੰਪਨੀ, ਸੀਡੀਐਸਐਲ ਅਤੇ ਸਟਾਕ ਐਕਸਚੇਂਜ ਦੀ ਵੈਬਸਾਈਟ, ਜਿੱਥੇ ਕੰਪਨੀ ਦੇ ਸ਼ੇਅਰ ਸਚੀਬੱਧ ਹਨ 'ਤੇ ਜਾਂਚਕਰਤਾ ਦੀ ਰਿਪੋਰਟ ਦੇ ਨਾਲ ਪਦਰਸਿਤ ਕੀਤ

ਮੈਸ. ਖੰਨਾ ਅਸਵਨੀ ਐਂਡ ਐਸੋਸੀਏਟਸ, ਪ੍ਰੈਕਟਿਸਿੰਗ ਕੰਪਨੀ ਸੈਕਟਰੀਜ (ਸਰਟੀਫਿਕੇਟ ਆਫ ਪ੍ਰੈਕਟਿਸ ਨੰਬਰ 2220) ਨੂੰ ਨਿਰਪੱਖ ਅਤੇ ਪਾਰਦਰਸੀ ਢੰਗ ਨਾਲ ਈ-ਵੋਟਿੰਗ ਵਿਧੀ ਰਾਹੀਂ ਪੋਸਟਲ ਬੈਲਟ ਪਕਿਰਿਆ ਨੂੰ ਸੰਚਾਲਿਤ ਕਰਨ ਲਈ ਜਾਂਚਕਰਤਾ ਵਜੋਂ ਨਿਯੁਕਤ ਕੀਤਾ ਗਿਆ ਹੈ। ਜੇਕਰ ਤੌਹਾਡੇ ਕੋਲ ਸੀਡੀਐਸਐਲ ਈ-ਵੋਟਿੰਗ ਸਿਸਟਮ ਤੋਂ ਈ-ਵੋਟਿੰਗ ਸੰਬੰਧੀ ਕੋਈ ਸਵਾਲ ਜਾਂ ਸਮੱਸਿਆਵਾਂ ਹਨ, ਤਾਂ ਤੁਸੀਂ helpdesk.evoting@cdslindia.com 'ਤੇ ਈਮੇਲ ਲਿਖ ਸਕਦੇ ਹੋ ਜਾਂ 1800 22 55 33 'ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਹੇਠਾਂ

ਦਿੱਤੇ ਪਤੇ 'ਤੇ ਸੰਪਰਕ ਕਰ ਸਕਦੇ ਹੋ। ਸੰਪਰਕ ਵਿਅਕਤੀ: ਸ੍ਰੀ ਸਤਿਨ ਕਤਿਆਲ

ਅਹੁਦਾ : ਕੰਪਨੀ ਸਕੱਤਰ ਪਤਾ: ਰਜਿਸਟਰਡ ਦਫਤਰ, ਵਰਧਮਾਨ ਪ੍ਰੀਮਿਸਸ, ਚੰਡੀਗੜ੍ਹ ਰੋਡ,

ਸਥਾਨ : ਲੁਧਿਆਣਾ

ਮਿਤੀ: 18.04.2024

ਲੁਧਿਆਣਾ-141010,ਪੰਜਾਬ ਈ-ਮੇਲ: secretarial.lud@vardhman.com

ਫੋਨ ਨੰਬਰ: 0161-2228943-48

ਬਾ ਹੁਕਮ ਬੋਰਡ ਆਫ ਡਾਇਰੈਕਟਰਜ

ਅਚੱਲ ਜਾਇਦਾਦ ਦੀ ਵਿਕਰੀ ਲਈ ਵਿਕਰੀ ਨੌਟਿਸ ਸਕਿਊਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼

ਸਕਿਊਰਿਟੀ ਇੰਟਰਸਟ ਐਕਟ 2002, ਜਿਸ ਨੂੰ ਸਕਿਊਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ 2002 ਦੇ ਰੂਲ 8 ਅਤੇ 9 ਦੀਆਂ ਤਜਵੀਜ਼ਾਂ ਨਾਲ ਪੜ੍ਹਿਆ ਜਾਵੇ ਤਹਿਤ ਅਚੱਲ ਜਾਇਦਾਦ ਦੀ ਵਿੱਕਰੀ ਲਈ 15 ਦਿਨਾਂ ਦਾ ਈ ਨਿਲਾਮੀ ਵਿੱਕਰੀ ਨੋਟਿਸ। ਆਮ ਜਨ ਸਧਾਰਨ ਤੇ ਖਾਸਕਰ ਕਰਜ਼ਦਾਰਾਂ ਅਤੇ ਗਰੰਟਰਾਂ ਨੂੰ ਇਹ ਨੌਟਿਸ ਦਿੱਤਾ ਜਾਂਦਾ ਹੈ ਕਿ

ਇੰਡੀਆ ਕਰੈਡਿਟ ਕੰਪਨੀ ਲਿਮਟਿਡ (ਪਹਿਲਾਂ ਫੁਲਰਟੋਨ ਇੰਡੀਆ ਕਰੈਡਿਟ ਕੰਪਨੀ ਲਿਮਟਿਡ)*/* ਸੁਰਖਿਅਤ ਲੈਣਦਾਰ ਦੇ ਅਧਿਕਾਰਤ ਅਫ਼ਸਰ ਨੇ ਭੌਤਿਕ ਕਬਜਾ ਲੈ ਲਿਆ ਸੀ ਨੂੰ "ਜਿਵੇਂ ਹੈ ਜਿਥੇ "ਜਿਵੇਂ ਹੈ ਜੋ ਹੈ" ਅਤੇ "ਜੋ ਕੁੱਝ ਹੈ ਉਥੇ ਹੈ" ਦੇ ਆਧਾਰ 'ਤੇ ਮਿਤੀ 07.05.2024 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ (5 ਮਿੰਟ ਦੇ ਅਸਮਿਤ ਦੇ ਵਾਧੇ ਦੇ ਨਾਲ) ਕਰਜ਼ਦਾਰ ਅਤੇ ਗਰੰਟਰਾਂ 1. ਐਸ.ਕੇ. ਲਖਨਪਾਲ ਨਿਟਰਜ਼, 2. ਸੰਜੀਵ ਕਮਾਰ, 3. ਰਜਨੀ ਲਖਨਪਾਲ, 4 ਪੁਸ਼ਪਾ ਦੇਵੀ, 5. ਸ਼ਿਵ ਕੁਮਾਰ ਵਲੋਂ ਫੁਲਰਟੋਨ ਇੰਡੀਆ ਕਰੈਡਿਟ ਕੈਪਨੀ ਲਿਮਿਟਡ/ਸੁਰਖਿੰਅਤ ਲੈਣਦਾਰ ਵੱਲ ਬਕਾਇਆ ਰਕਮ ਰੂ. 69,87,109/-(ਰੂ. ਉਨਹਤਰ ਲੱਖ ਸਤਾਸੀ ਹਜਾਰ ਇਕ ਸੌ ਨੂੰ ਸਿਰਫ) ਮਿਤੀ 14.03.2022 ਤੱਕ ਬਕਾਇਆ ਅਤੇ ਇਸ ਉਪਰੰਤ ਹੋਰ ਬਿਆਜ ਅਤੇ ਖਰਚੇ

ਬਿਆਨਾ ਰਾਸ਼ੀ ਜਮਾਂ ਰੂ∵ 5.23.125/∹(ਪੰਜ ਲੱਖ ਤੇਈ ਹਜ਼ਾਰ ਇਕ ਸੌ ਪੱਚੀ ਸਿਰਫ਼) ਹੋਵੇਗੀ। ਈਐਮਡੀ ਜਮਾਂ ਕਰਵਾਊਣ ਦੀ ਆਖਰੀ ਮਿਤੀ 06.05.2024 ਹੈ। ਵਧੇਰੇ ਜਾਣਕਾਰੀ ਲਈ ਕ੍ਰਿਪਾ ਅਧਿਕਾਰਤ ਅਫ਼

Harmani.Jolly@fullertonindia.com +918655901470 'ਤੇ ਸੰਪਰਕ ਕਰੋ। ਅਚੱਲ ਜਾਇਦਾਦ ਦਾ ਵੇਰਵਾ

ਡੀਡ : ਪੂਰਬ : ਗੁਆਂਢੀ, ਪਛਮ : ਰੋਡ, ਉਤਰ : ਅਮਰ ਨਾਥ, ਦੁਖਣ : ਪਿਥੀ ਰਾਜ ਵਿਕਰੀ ਦੀਆਂ ਨਿਯਮ ਅਤੇ ਸ਼ਰਤਾਂ ਦੀ ਵਧੇਰੇ ਜਾਣਕਾਰੀ ਲਈ ਕ੍ਰਿਪਾ ਫੁਲਰਟੋਨ ਇੰਡੀਆ ਕਰੈਡਿਟ ਕੰਪਨੀ ਲਿਮਿਟਡ/ਸੁਰਖਿਅਤ

ਲੈਣਦਾਰ ਦੀ ਵੈਬਸਾਈਟ www.smfgindia.com/https://smfgindia.auctiontiger.net 'ਤੇ ਦਿੱਤੇ ਲਿੰਕ 'ਤੇ ਪਹੁੰਚ ਕਰੋ।

ਸਨਮੁਖ ਸੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ

ਭਿਸ਼ਾ : ਵਪਾਰਕ ਬੂਬ ਨੇ 226, ਸਕਟਰ 34–ਡੀ, ਚੰਡੀਗੜ੍ਹ (ਐਸਐਨਐਮ 229) ਦੇ 100 ਫੀਸਦੀ ਹਿਸੇ ਦੇ ਲੀਜ ਹੋਲਡ

ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸੀ ਅਮਰਜੀਤ ਧੀਮਾਨ ਰਿਹਾਇਸ਼ੀ ਸਾਈਟ ਨੂੰ 2807, ਸੈਕਟਰ 38-ਸੀ, ਚੰਡੀਗੜ ਦੇ 100 ਫੀਸਦੀ ਹਿੱਸੇ ਦੇ ਮਾਲਕ/ਲੀਜੰ ਹਨ। ਕ੍ਰਿਸ਼ਨਾ ਦੇਵੀ ਨੇ ਦਸਿਆ ਹੈ ਕਿ ਸੀ ਅਮਰਜੀਤ ਧੀਮਾਨ ਦੀ ਮੌਤ ਮਿਤੀ 27/09/2019 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦੁਸਿਆ ਹੈ ਕਿ ਮਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ . ਸਾਨੂੰਨੀ ਵਾਰਸ ਹਨ : 1 . ਵਿਪਿਨ ਧੀਮਾਨ−ਪੁੱਤਰ, 2. ਕ੍ਰਿਸ਼ਟ ਦੇਵੀ-ਮਾਤਾ, 3. ਸਪਨਾ ਬਸਲ-ਪੁੱਤਰੀ, 4. ਸੀਤਾ ਦੇਵੀ ਪਤਨੀ। ਹਣ, ਕਿਸ਼ਨਾ ਦੇਵੀ ਨੇ ਸਵ, ਸੀ ਅਮਰਜੀਤ ਧੀਮਾਰ ਚਤਨਜਾਰੂਣ, ਕ੍ਰਿਸ਼ਨ ਦਵਾਨ ਸਵਾ ਸ੍ਰਾ ਅਮਰਜਤ ਖੁਸ਼ਾਨ ਦੀ ਮਲਕੀਅਤ ਰਿਹਾਇਸ਼ੀ ਸਾਈਟ ਨੇ 2807, ਸੈਕਟਰ 38 ਸੀ, ਚੰਡੀਗੜ੍ਹ ਦੇ 25 ਫੀਸਦੀ ਹਿਸੇ ਦੇ ਲੀਜ ਹੱਕ ਬਿਨ

ਸ੍ਰੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ

ਜਾਵੇਗਾ ਅਤੇ ਇਸ ਉਪਰੈਤ ਕਿਸੇ ਦਾਅਵੇ ਨੂੰ ਮੰਨਿਆ ਨਹੁੰ

ਸਿੰਘ ਗੋਲਡੀ ਨੇ ਕਿਹਾ ਕਿ ਦੇਸ਼ ਵਿਚ ਤੇ ਵਰਕਰ ਹਾਜ਼ਰ ਸਨ। ਬੈਂਕ ਆਫ਼ ਬੜੌਦਾ Bank of Baroda

ਅਤੇ ਮੜ ਤੋਂ ਨਰਿੰਦਰ ਮੋਦੀ ਦੀ

ਬ੍ਰਾਂਚ ਦਫਤਰ : ਸੈਂਟਰਲ ਟਾਊਨ ਚੋਕ, ਫਗਵਾੜਾ, ਪੰਜਾਬ 144001 ਫੋਨ: 0184-264214, ਈਮੇਲ: vjphag@bankofbaroda.com

ਦੀ ਮਿਤੀ

ਵਰਤੋਂ ਕਰਦੇ ਹੋਏ

ਸੰਕੇਤਿਕ ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ)

ਜਿਵੇਂ ਕਿ ਨਿਮਨ ਹਸਤਾਖ਼ਰੀ **ਬੈਂਕ ਆਫ਼ ਬੜੌਂਦਾ** ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਓਰੀਟਾਈਜੇਸ਼ਨ ਐਂਡ ਰੀਕੈਸਟਕਰਸ਼ਨ ਆਫ਼ ਫਾਈਨੈਂਸ਼ੀਅਲ ਅਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਓਰਟੀ ਇੰਟਰਸਟ ਐਕਟ 2002 ਅਤੇ ਸੈਕਸ਼ਨ 13(12) ਤਹਿਤ ਮਿਲੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਓਰਟੀ ਇਨਟਰਸਟ (ਇਨਫੌਰਸਮੈਂਟ) ਰੁਲ 2002 ਦੇ ਰੁਲ 8 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਦਰਸਾਈਆਂ ਮਿਤੀਆਂ ਨੂੰ ਡਿਮਾਂਡ ਨੌਟਿਸ ਜਾਰੀ ਕਰਦਿਅ ਕਰਜਦਾਰਾਂ ਨੂੰ ਨੌਟਿਸ ਵਿਖੇ ਦਰਸਾਈ ਰਕਮ ਦੱਸੇ ਨੌਟਿਸ ਪਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਕਿਹਾ ਸੀ।

ਹਸਤਾਖ਼ਰੀ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀਆਂ ਤਾਕਤਾਂ ਦੀ ਵਰਤੋਂ ਕਰਦੇ ਜਿਸ ਨੂੰ ਸਕਿਓਰਟੀ ਇਨਟਰਸਟ ਇਨਫੌਰਸਮੈਂਟ) ਰੂਲ 2002 ਦੇ ਰੂਲ 8 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਹਰੇਕ ਖਾਤੇ ਨਾਲ ਦਰਸ਼ਾਈ ਮਿਤੀਆਂ ਨੂੰ ਸੰਕੇਤਿਕ ਕਬਜ਼ਾ ਲੈ ਲਿਆ ਹੈ ਦੇਣ ਨਾ ਕੀਤਾ ਜਾਵੇ ਅਤੇ ਜਾਇਦਦ ਨਾਲ ਕੋਈ ਵੀ ਲੈਣ-ਦੇਣ ਉਨਾਂ ਦੇ ਨਾਂ ਵਿਰੂਧ ਦਰਸਾਈ ਰਕਮ ਅਤੇ ਇਸ ਉਪਰੰਤ ਲਈ ਬਿਆਜ ਲਈ ਬੈਂਕ ਆਫ਼ ਬਤੌਦਾ ਦੇ ਚਾਰਜ਼ ਦਾ ਵਿਸ਼ਾ ਹੋਵੇਗਾ।

ਜਾਇਦਾਦ ਛਡਾਉਣ ਦਾ ਸਮਾਂ ਉਪਲਬਧ ਹੈ।

ਇੰਡਸਟਰੀਜ, ਪ੍ਰਾਪ. ਸੀ ਰਾਕੇਸ਼ ਅਤੇ ਇਮਾਰਤ ਦਾ ਬਰਾਬਰੀ ਮੋਰਟੇਗਗ ਮਿਣਤੀ 10 ਮਰਲੇ ਜੋ ਕਿ ਕੁਲ ਜਮੀਨ **ਕੁਮਾਰ ਗੋਂਗਨਾ−ਸੋਲ ਪ੍ਰਾਪਰਾਈਟਰ** ਮਿਣਤੀ 2ਕੇ 13ਐਮ ਦਾ 10/53 ਹਿਸਾ ਜਿਸ ਦਾ ਖਾਤਾ ਨੂੰ 82/99 ਜਿਸ ਦਾ ਅਤੇ ਗਰੰਟਰ ਸੀ ਸਰੇਸ਼ ਗੋਗਨਾ ਤੇ

ਮਿਤੀ : 18.04.2024

ਤਾਰੀਖ ਪੇਸ਼ੀ : 23/03/202 ਅਖਬਾਰ ਨੋਟਿਸ ਮਨੁਵਾਨ – ਕਰਮ ਸਿੰਘ, ਸਤਗੁਰ ਸਿੰਘ, ਅਮ੍ਰਿਤਪਾਲ ਸਿੰਘ ਬਨਾਮ ਸਰਬਜੀ: ਰੋ ਵਿਧਵਾ ਬਲਜਿੰਦਰ ਸਿੰਘ ਵਗੇਰਾ ਪਿੰਡ ਸੰਘਰੇੜੀ ਤਹਿ ਭਵਾਨੀਗ:

ਹੋ ਰਹੀਆਂ ਲੋਕ ਸਭਾ ਚੋਣਾਂ ਵਿਚ

ਭਾਜਪਾ ਵੱਡੇ ਬਹੁਮਤ ਨਾਲ ਜਿੱਤੇਗੀ

ਬਾ-ਅਦਾਲਤ ਸਹਾਇਕ ਕੁਲੈਕਟਰ ਦਰਜਾ ਪਹਿਲਾ ਕਮ -ਨਾਇਬ ਤਹਿਸੀਲਦਾਰ ਭਵਾਨੀਗੜ੍ਹ ਜ਼ਿਲ੍ਹਾ ਸੰਚੜ੍ਹਰ। 5ਬਰ 1219 ਕੀਤਰ-2 ਮਿਤੀ : 2.4.2024 ਕਸਮ ਕੇਸ – ਤਕਸੀਮ ਕੇਸ ਪਿੰਡ ਨਰਪੁਰਾ

हुन्दर्भ – बुमिस्य प्रिमा युव्य नाकर्क प्राम्थ प्रत्य भारत्य हास्त्र इस्टरण दुवानु , वीच, बन्दर्भावाद् हिम्मू भीवावा अद अद्भारण त्या एका उकामे एं पहंद रेखा 15(14) पड़ेंचे 33 व्य 20 एं के प्रचान कि क्रीय के प्रिमाण दुवानु - वीच रहोवाद्व निक्षम भीवानु प हिम्म त्या अस्पन्ध हिंद पाँचिवा वो रहोवाद्व निक्सम भीवानु प हिम्म त्या अस्पन्ध हैंदि पाँचिवा वो उकामे वह मेंचेया क्रिया हैंदि हैंचे क्राया हैंदि के स्वाप्त हैं उकामे वह मेंचेया क्रिया हैंदि हैंचे अस्पत्र हैंचे क्राया हैंदि अस्पत्र वीच हैं डी 15 हम्म अस्पन्ध विश्वास क्राया हैंदि क्राया हैंचे अस्पत्र उन्तरमान स्वाप्त प्राम्थ प्रथम स्वाप्त हैंचेया क्राया हैंदि क्राया हैंचेया हैंचे अस्पत्र निक्सम स्वाप्त हैंचे

ਅਖਬਾਰ ਨਾਟਮ ਭੁਪਿੰਦਰ ਸਿੰਘ ਪੁੱਤਰ ਜਰਨੇਲ ਸਿੰਘ ਬਨਾਮ ਸੁਰਿੰਦਰ ਸਿੰਘ

ੁ ਮਿਤੀ : 2.4.202 ਸ ਪਿੰਡ ਨੂਰਪੁਰਾ ਤਾਰੀਖ ਪੇਸ਼ੀ : 23.04.2024 ਅਖਬਾਰ ਨੋਟਿਸ

ਰੁਕਤ ਅਨੁਵਾਨ ਕਸ ਦਰਜ ਗਿਰਦਾਵਤੀ ਦਾ ਖਵਵ ਨੰ. 277 ਖਤਨ ਨੈ 42 ਅਸ਼ਾਨ ਨੇ 174/412–113 ਰੰਗਰਾ ਦਾ ਕੁੱਲ ਕਲਾ 45 ਸਿੰ (7 ਬਿਸਵੇਂ ਪਿੰਡ ਸੰਘਰੇਤੀ ਡਹਿ. ਹਵਾਨੀਗੜ੍ਹ ਜਿਲਾ ਸੰਗਰੂਹ ਦਾ ਇਹ ਸੇਸ਼ ਅਦਾਲਤ ਵਿੱਚ ਪੈਤਿੰਗ ਹੈ। ਜਿਸ ਵਿੱਚ ਤਾਹੀਖ ਪੇਸ਼ੀ ਮਿਤ 3.04.2024 ਨਿਸ਼ਚਿਤ ਹੈ। ਹੋਨ ਦਰਜ ਚਿਹਾ ਨੂੰ ਚਵਾਇਤ ਕੀਤੀ ਜਾਵੇ ਹੈ ਕਿ ਜੇਕਰ ਉਪਯੋਕਤ ਖੇਵਣਾ ਦੀ ਗਿਰਦਾਵਰੀ ਹੋਣ ਸੰਬੰਧੀ ਕਿਸੇ ਘਰ ਨੂੰ ਕੋਈ ਇਤਰਾਜ ਹੈ ਤਾਂ ਇਸ਼ਤਿਹਾਰ ਜਾਰੀ ਹੋਣ ਤੋਂ 16 ਦਿਨ io ਨੂੰ ਕਈ ਵਿਤਾਸ ਅਤੇ ਤਾਂ ਵਿਗਤਾਰਾ ਆਰੇ ਪੱਟ ਤੋਂ 16 ਦਾ ਅੰਦਰ ਔਦਰ ਇਸ ਅਦਾਲਤ ਵਿੱਚ ਆਪਣਾ ਇਤਰਾਜ/ਜਵਾਬ ਖੱਖ ਸ਼ ਕਰ ਸਕਦੇ ਹੀ ਹਾਜ਼ਰ ਅਦਾਲਤ ਨਾ ਆਉਣ ਦੀ ਸੂਹਤ ਵਿੱਚ ਆ 'ਵਿਰੁੱਧ ਇੱਕ ਤਰਫਾ ਅਮਲ ਵਿੱਚ ਲਿਆਦੀ ਜਾਵੇਗੀ। ਤੇਜਪ੍ਰੀਤ ਸਿੰਘ ਪੁੱਤਰ ਬਰਜਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸ ਕਾਨ ਨੂੰ .44 ਨਿਊ ਲਾਲ ਬਾਗ, ਪੌਲੇ ਗਰਾਉਡ ਪਟਿਆਲਾ, ਪੱਵਟਦਾ ਵਿਰੁੱਧ-ਕੋਈ.

ਬਾ-ਅਦਾਲਤ ਸਹਾਇਕ ਕੁਲੈਕਟਰ ਦਰਜਾ ਪਹਿਲਾ/ਦੂਜਾ-ਕਮ ਨਾਇਬ ਤਹਿਸੀਲਦਾਰ ਨੂਰਪੁਰਬੇਦੀ ਵਿਸ਼ਾ: ਮਾਲ ਰਿਕਾਰਡ ਵਿਚ ਨਾਮ ਦੀ ਦਰਸਤੀ ਕਰ ।ਬੈਧੀ।ਦ∕ਵੱਲੋਂ ਸੋਹਣ ਸਿੰਘ ਪੁੱਤਰ ਪਿਆਰਾ ਸਿੰਘ ਪਿੰਡ ਹੀਰਪੁ

ੈਪਰੋਕਤ ਵਿਸ਼ੇ ਦੇ ਸਬੰਧ ਵਿਚ ਆਮ ਤੇ ਖਾਸ ਅਤੇ ਜਨ ਸਧਾਰ ਸੂਚਿਤ ਕੀਤਾ ਜਾਂਦਾ ਹੈ, ਕਿ ਸੋਹਣ ਸਿੰਘ ਪੁੱਤਰ ਪਿਆ ਜੰਘ ਵਾਸੀ ਪਿੰਡ ਹੀਰਪਰ ਤਹਿਸੀਲ ਸੀ ਅਨੰਦਪਰ ਸਾਹਿ ਜ਼ਿਲ੍ਹਾ ਰੂਪਨਗਰ ਵੱਲੋਂ ਨਿਮਨਹਸਤਾਖਰ ਦੇ ਦਫਤਰ ਵਿਖੇ ਲਿਖਤ ਦਰਖਾਸਤ ਪੇਸ਼ ਕਰਕੇ ਬੇਨਤੀ ਕੀਤੀ ਹੈ, ਕਿ ਉਸ ਦੀ ਪਿੰ ਮੇਵਾਲ ਜ਼ਮੀਨ ਪੈਂਦੀ ਹੈ।ਪਰੰਤੂ ਪਿੰਡ ਦੇ ਮਾਲ ਰਿਕਾਰਡ ਵਿ ਸ ਦੇ ਪਿਤਾ ਦਾ ਤਾਰਾ ਸਿੰਘ ਪੁੱਤਰ ਅਮੀਆ ਦਰਜ ਹੈ,ਜਦੀ ਤੇਸ ਦੇ ਬਾਕੀ ਦਸਤਾਵੇਜਾਂ ਵਿਚ ਉਹਨਾਂ ਦਾ ਨਾਮ ਪਿਆਰ ਸਿੰਘ ਪੁੱਤਰ ਅਮੀਆ ਹੈ। ਉਹਨਾਂ ਨੂੰ ਇਹਨਾਂ ਦੋਵਾਂ ਨਾਵਾਂ ਨਾ ਜਾਣਿਆ ਜਾਂਦਾ ਸੀ। ਹੁਣ ਮੇਰੇ ਪਿਤਾ ਜੀ ਦੀ ਮੌਤ ਹੋ ਚੁੱਕ ਸੇ।ਦਰਖਾਸਤਕਰਤਾ ਮਾਲ ਰਿਕਾਰਡ ਵਿਚ ਆਪਣੇ ਪਿਤਾ ਦਾ ਨ ıਆਰਾ ਸਿੰਘ ਪੁੱਤਰ ਅਮੀਆ ਦਰੁਸਤ ਕਰਵਾਉਣਾ ਚਾਹੁ<mark>ੰ</mark>ਦ ਜਬੰਧੀ ਜੇਕਰ ਕਿਸੇ ਨੂੰ ਵੀ ਇਤਰਾਜ ਹੋਵੇ ਤਾ ਉਹ ਆਪਣੇ ਇਤਰਾਜ 5 ਦਿਨਾ ਦੇ ਅੰਦਰ ਅੰਦਰ ਨਿਮਨਹਸਤਾਖਰ ਦੀ ਅਦਾਲਤ ਵਿ ਪੇਸ਼ ਕਰ ਸਕਦਾ ਹੈ। ਸਮਾਂ ਗੁਜਰਨ ਤੋਂ ਬਾਅਦ ਕਿਸੇ ਦੇ ਵੀ ਇਤਰਾ ਤੇ ਕੋਈ ਗੋਰ ਨਹੀਂ ਕੀਤਾ ਜਾਵੇਗਾ।

ਦਰਮਾਸਤ ਕੋਲੋਂ ਕੁਲਦੀਪ ਸਿੰਘ ਪੁੱਤਰ ਲਾਜਪਤ ਰਾਏ ਕਾਸ਼ੀ ਨਾਕਾ ਨੰ: 7, ਤਹਿ. ਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਥਾਬਤ ਘਰ ਲਿਖੀ ਕਸੀਅਤ ਮਿਤੀ 10-02-2024 ਕੱਲੋਂ ਕੁਲਬੜੀ ਵਿਧਾਵਾ ਮਹਿੰਦਰ ਕੁਮਾਰ ਪੁੱਤਰ ਪੁੰਨੀ ਰਾਮ ਵਾਸ਼ੀ ਨਾਕਾ ਨੰ: 7, ਤਹਿ. ਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਜੰਗ ਧਾਰਾ 40-41 ਵਾਰਤੀਆ ਗੰਜਸਟਰਸ਼ਨ ਐਕਟ ਤਹਿਤ ਰਜਿਸਟਰਰ ਕਰਨ ਬਾਗੇ ਨੋਟਿਸ਼ ਬਨਾਮ ਹਰ ਆਮ ਦਾ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੁਲਦੀਪ ਸਿੰਘ ਪੁੱਤਰ ਲਾਜਪਤ ਰਾਏ ਵਾਸ਼ੀ ਨਾਕਾ ਨੰ: 7, ਤਹਿ. ਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਇਕ ਦਰਖਾਸਤ ਪੰਸ ਕਰਕੇ ਬੰਨਤੀ ਕੀਤੀ ਹੈ ਕਿ ਮੇਰੀ ਤਾਈ ਭੂਲਬੜੀ ਵਿਧਾਵਾ ਮਹਿੰਦਰ ਕੁਮਾਰ ਪੁੱਤਰ ਪੁੱਤੀ ਰਾਜ਼ੀ ਨਾਕਾ ਨੰ: 7 ਤਹਿ, ਵਾ ਮਹਿੰਦਰ ਕੁਮਾਰ ਪੁੱਤਰ ਪੁੱਤੀ ਰਾਜ ਵਾਸ਼ੀ ਨਾਕਾ ਨੰ: 7 ਤਹਿ, ਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੌਤ 14-03-2024 ਨੂੰ ਹੋ ਚੁੱਕੀ ਹੈ। ਉਹਨਾ ਨੰ ਆਪਣੇ ਜੀਵਨਕਾਲ ਵਿੱਚ ਆਪਣੀ ਜਾਇਦਾਟ ਸਬੰਧੀ ਇਕ ਘਰ ਲਿਖੀ ਵਸੀਅਤ 10-02-2024 ਇਦਾਦ ਸਬੰਧੀ ਇਕ ਘਰ ਲਿਖੀ ਵਸੀਅਤ 10-02-202 ਜੋ ਕਿ ਕਲਦੀਪ ਸਿੰਘ ਪੁੱਤਰ ਲਾਜਪਤ ਰਾਏ ਵਾਸੀ ਨ ਵਿੱਚ ਲਿਖਵਾਈ ਸੀ। ਜੈ ਅਧੀਨ ਜੇਰ ਧਾਰਾ 40/41 ਡਾਰਤੀਅ ਰਜਿਸਟਰੰਸ਼ਨ ਐਕਟ ਤਹਿਤ ਰਜਿਸਟਰਡ ਕੀਤੀ ਜਾਵੀ ਇਸ ਨਈ ਇਸ ਨੋਟਿਸ ਰਾਹੀ ਹਰ ਆਮ ਵਾ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਇਸ ਖਾਨਗੀ ਵਸੀਅਤ ਦੇ ਰਜਿਸਟਰਡ ਹੋਣ ਵਿੱਚ ਕਿਸੇ ਵਿਅਕਤੀ ਨੂੰ ਕੋਈ ਵੀ (ਉਜਰ ਇਤਰਾਜ ਹੋਵੇਂ ਤਾਂ ਉਹ ਇਸ ਇਸਤਿਹਾਰ ਦੇ ਅਖਬਾਰ ਵਿੱਚ ਛੱਪਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਆਪਣੇ ਇਤਰਾਜ ਅਸਾਲਤਨ ਜਾਂ ਵਕਾਲਤਨ ਅਦਾਲਤ/ਦਫਤਰ ਹਾਜਰ ਹੈ ਕੇ ਵਿੱਚ ਪੇਸ਼ ਕਰ ਸਕਦਾ ਹੈ। ਬਾਅਦ ਗੁਜਰਨੇ ਮਿਆਦ ਕੋਏਂ ਇਤਰਾਜ ਮੈਨਣਯੋਗ ਨਾ ਹੋਵੇਗਾ ਅਤੇ ਵਸੀਅਤ ਹਸਬ ਜਾਬਤ ਰਜਿਸਟਰਕ ਕਰ ਕਿੱਟੀ ਗਵੰਗੇ ਅਤੇ ਵਸੀਅਤ ਹਸਬ ਜਾਬਤ

ਜਿਸਟਰਡ ਕਰ ਦਿੱਤੀ ਜਾਵੇਗੀ। ਦਰ ਇਤਿਹਾਰ ਮੇਰੇ ਦਸਤਖਤਾਂ ਅਤੇ ਮੋਹਰ ਅਦਾਲਤ ਸਹਿਤ ਅੱ ਮਤੀ 18-04-2024 ਨੂੰ ਜਾਰੀ ਕੀਤਾ ਗਿਆ ਹੈ। ਮਿਤੀ: 18-04-2024

ਗੇਟ, ਗਿਦੜਬਾਹਾ 152101, 3.

ਸ੍ਰੀ ਸਤੀਸ਼ ਗੋਇਲ ਪੁੱਤਰ ਦੇਸ਼ ਰਾਜ,

ਯੂਨੀਅਨ ਬੈਂਕ ਅਵਿੱਖ ਭਾਰਤਸਰਦਾਮਦ (Union Bank of India

ਮਿਤੀ : 19.04.2024

ਜਿਵੇਂ ਕਿ ਨਿਮਨ ਹਸਤਾਖਰੀ ਜੋ ਕਿ ਯੂਨੀਅਨ ਬੈਂਕ ਆਫ਼ ਇੰਡੀਆ, ਗਾਂਧੀ ਨਗਰ, ਜੈਮੂ ਬ੍ਰਾਂਚ, ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਉਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ[ੇ] ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 (2002 ਦਾ 54) ਅਤੇ ਸੈਕਸ਼ਨ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੁਲਜ਼ 2002 ਦੇ ਰੁਲ 3 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਦਰਸਾਈ ਮਿਤੀਆਂ ਨੂੰ ਡਿਮਾਂਡ ਨੇਂਟਿਸ ਜਾਰੀ ਕਰਦਿਆਂ ਕਰਜ਼ਦਾਰਾਂ ਨੂੰ ਨੇਂਟਿਸ ਵਿਖੇ ਦਰਸਾਈ ਰਕਮ ਅਤੇ ਇਸ ਉਪੰਰਤ ਬਿਆਜ ਨੇਂਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਕਿਹਾ ਸੀ।

ਸਥਾਨ : ਗਿਦੜਬਾਹਾ

ਕਰਜ਼ਦਾਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੇਂ ਕਰਜ਼ਦਾਰਾਂ ਨੂੰ ਅਤੇ ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਦਸੇ ਰੂਲ ਦੇ ਰੂਲ 8 ਨਾਲ ਪੜ੍ਹਿਆ ਜਾਵੇ

ਤਹਿਤ ਹੇਠ ਖਾਤੇ ਨਾਲ ਦਰਸਾਈਆਂ ਮਿਤੀਆਂ ਨੂੰ ਕਬਜ਼ਾ ਲੈ ਲਿਆ ਹੈ। ਕਰਜ਼ਦਾਰ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਇਹ ਸਚੇਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇ, ਜਾਇਦਾਦ ਨਾਲ ਲੈਣ-ਦੇਣ ਹੇਠ ਦਰਸਾਈ ਰਕਮ ਅਤੇ ਇਸ ਊਪਰੰਤ ਬਿਆਜ ਲਈ ਯੂਨੀਅਨ ਬੈਂਕ ਆਫ਼ ਇੰਡੀਆ ਦੇ ਚਾਰਜ ਦਾ ਵਿਸਾ ਹੋਵੇਗਾ।

ਛੁਡਵਾਉਣ ਦਾ ਸਮਾਂ ਬਾਕੀ ਹੈ। ਬਕਾਇਆ ਰਕਮ ਦਾ ਨਾਂ ਮਿਤੀ ਵੇਰਵਾ ਦੀ ਮਿਤੀ

| ਸਿੰਘ ਖ਼ਬਰ ਅਤੇ | ਬਿਾਬਾ ਦੀਪ ਸਿੰਘ ਅਵੀਨਉ, |
|---------------------------------|--|
| ਜ਼ਨ ਸਿੰਘ ਖੋਖਰ ਪੁੱਤਰ ਸ੍ਰੀ ਮੇਘ | 20/93/1/33 ਮਿਤੀ 01.0 ਕਿਸ਼ਨ ਸਿੰਘ ਖੋਖਰ ਪੁੱਤਰ ਸ੍ਰੰ ਦੀ ਜਾਇਦਾਦ, ਪੂਰਬ : ਪਲ |

ਸੀ ਕਿਸ ਤੇਜਾ ਇੰ

ਨੰਗਲੀ, ਤਹਿ, ਅਤੇ ਜਿਲਾ ਅੰਮਿਤਸਰ-143001, ਰਾਹੀ ਸੇਲ ਡੀਡ ਨੂੰ 2019-04.2019 ਜੋ ਸ੍ਰੀ ਹਰਚਰਨ ਸਿੰਘ ਖੋਖਰ ਪੁੱਤਰ ਸ੍ਰੀ ਕਿਸ਼ਨ ਸਿੰਘ ਖੋਖਰ ਅਤੇ ਸ੍ਰੀ ਹੀ ਤੇਜਾ ਸਿੰਘ ਦੇ ਨਾਂ ਹੈ, ਚਾਰਦੀਵਾਰੀ : ਉਤਰ ੰ ਲੇਨ 20', ਦਖਣ : ਪਰਮਜੀਤ ਲਾਟ ਨੂੰ 5, ਪਛਮ : ਪਲਾਟ ਨੂੰ 3

SMFG

ਐਸਐਮਐਫਜੀ ਇੰਡੀਆ ਕਰੈਡਿਟ ਕੰਪਨੀ ਲਿਮਟਿਡ (ਪਹਿਲਾਂ ਫੁਲਰਟੋਨ ਇੰਡੀਆ ਕਰੈਡਿਟ ਕੰਪਨੀ ਲਿਮਟਿਡ)

ਬਾਂਚ ਦਫਤਰ: ਪਹਿਲੀ ਤੇ ਦੂਜੀ ਮੰਜਿਲ, ਐਸਸੀਓ 141-142, ਮਾਧਯਾ ਮਾਰਗ, ਸੈਕਟਰ 8ਸੀ, ਚੰਡੀਗੜ੍-160008 ਅਚੱਲ ਜਾਇਦਾਦ ਦੀ ਵਿਕਰੀ ਲਈ ਵਿਕਰੀ ਨੌਟਿਸ

ਇੰਟਰਸਟ ਐਕਟ 2002, ਜਿਸ ਨੂੰ ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ 2002 ਦੇ ਰੂਲ 8 ਅਤੇ 9 ਦੀਆਂ ਤਜਵੀਜ਼ਾਂ ਨਾਲ ਪੜ੍ਹਿਆ ਜਾਵੇ ਤਹਿਤ ਅਚੱਲ ਜਾਇਦਾਦ ਦੀ ਵਿੱਕਰੀ ਲਈ 15 ਦਿਨਾਂ ਦਾ ਈ ਨਿਲਾਮੀ ਵਿੱਕਰੀ ਨੋਟਿਸ ਆਮ ਜਨ ਸਧਾਰਨ ਤੇ ਖਾਸਕਰ ਕਰਜ਼ਦਾਰਾਂ ਅਤੇ ਗਰੈਟਰਾਂ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਹੇਠ ਦਰਸ਼ਾਈ ਅਚੱਲ ਸਾਇਦਾਦ ਜੋ ਸੁਰੱਖਿਅਤ ਲੈਣਦਾਰ ਕੋਲ ਗਿਰਵੀ∕ਚਾਰਜ ਹੈ ਦਾ ਐਸਐਮਐਫਜੀ ਇੰਡੀਆ ਕਰੈਡਿਟ ਕੰਪਨੀ ਲਿਮਟਿਡ (ਪਹਿਲਾਂ ਫਲਰਟੋਨ ਇੰਡੀਆ ਕਰੈਡਿਟ ਕੰਪਨੀ ਲਿਮਟਿਡ)/ਸਰਖਿਅਤ ਲੈਣਦਾਰ ਦੇ ਅਧਿਕਾਰਤ ਅਫ਼ਸਰ ਨੇ ਭੌਤਿਕ ਕਬਜ . ਲੈ ਲਿਆ ਸੀ ਨੂੰ "ਜਿਵੇਂ ਹੈ ਜਿਥੇ ਹੈ", "ਜਿਵੇਂ ਹੈ ਜੋ ਹੈ" ਅਤੇ "ਜੋ ਕੁੱਝ ਹੈ ਉਥੇ ਹੈ" ਦੇ ਆਧਾਰ 'ਤੇ ਮਿਤੀ 07.05.2024 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ (5 ਮਿੰਟ ਦੇ ਅਸਮਿਤ ਦੇ ਵਾਧੇ ਦੇ ਨਾਲ) ਕਰਜ਼ਦਾਰਾਂ ਅਤੇ ਗਰੈਟਰ ਅਸ਼ੋਕਾ ਨਿਟਿੰਗ ਵਰਕਜ਼, 2. ਅਸ਼ੋਕ ਕੁਮਾਰ, 3. ਮਮਤਾ ਰਾਣੀ, 4. ਰਾਮ ਗੋਪਾਲ ਵਲੋਂ ਫੁਲਰਟੋਨ ਇੰਡੀਆ ਕਰੈਡਿਟ ਕੰਪਨੀ ਲਿਮਿਟਡ/ਸਰਖਿਅਤ ਲੈਣਦਾਰ ਵੱਲ ਬਕਾਇਆ ਰਕਮ ਰ. 56.27.393/-(ਰ. ਛਪੰਜਾ ਲੱਖ ਸਤਾਈ ਹਜਾਰ ਤਿਨ ਸੌ ਤਰਾਨਵੇਂ ਸਿਰਫ) ਮਿਤੀ 28.10.2022 ਤੱਕ ਬਕਾਇਆ ਅਤੇ ਇਸ ਉਪਰੰਤ ਹੋਰ ਬਿਆਜ ਅਤੇ ਖਰਚੇ ਹੁਣ ਤੱਕ ਦੀ ਵਸਲੀ ਲਈ ਵੇਚੀ ਜਾਵੇਗੀ।

35,54,100/-(ਰ. ਪੈੜੀ ਲੱਖ ਚਰੇਜਾ ਹਜ਼ਾਰ ਇਕ ਸੌ ਸਿਰਫ) ਜਾਇਦਾਦ 2 ਲਈ ਅਤੇ ਬਿਆਨਾ ਰਾਸ਼ੀ ਜਮਾਂ ਰ 2,22,930/-(ਦੋ ਲੱਖ ਬਾਈ ਹਜਾਰ ਨੌ ਸੌ ਤੀਹ ਸਿਰਫ) ਜਾਇਦਾਦ 1 ਲਈ ਅਤੇ ਬਿਆਨਾ ਰਾਸ਼ੀ ਜਮਾਂ ਰੂ. 3,55,410/ -(ਤਿਨ ਲੱਖ ਪਚਵੰਜਾ ਹਜ਼ਾਰ ਚਾਰ ਸੌ ਦਸ ਸਿਰਫ਼) ਜਾਇਦਾਦ 2 ਲਈ ਹੋਵੇਗੀ। ਈਐਮੜੀ ਜਮਾਂ ਕਰਵਾਉਣ ਦੀ ਆਖਰੀ ਮਿਤੀ 06.05.2024 ਹੈ। ਵਧੇਰੇ ਜਾਣਕਾਰੀ ਲਈ ਕ੍ਰਿਪਾ ਅਧਿਕਾਰਤ ਅਫਸਰ ਅਮੀਨ ਕੁਮਾਰ ameen.kumar@fullertonindia.com +918685987810 ਅਤੇ ਹਰਮਾਨੀ ਜੋਂਲੀ Harmani.Jolly@fullertonindia.com +918655901470 'ਤੇ ਸੰਪਰਕ ਕਰੋ।

ਅਚੱਲ ਜਾਇਦਾਦ ਦਾ ਵੇਰਵਾ

ਵਿਕਰੀ ਦੀਆਂ ਨਿਯਮ ਅਤੇ ਸ਼ਰਤਾਂ ਦੀ ਵਧੇਰੇ ਜਾਣਕਾਰੀ ਲਈ ਕ੍ਰਿਪਾ ਫ਼ਲਰਟੋਨ ਇੰਡੀਆ ਕਰੈਡਿਟ ਕੰਪਨੀ ਲਿਮਿਟਡ/ਸੂਰਖਿਅਤ

ਸਹੀ/- ਅਧਿਕਾਰਤ ਅਫਸਰ

ਮਿਤੀ: 19.04.2024 ਸਥਾਨ : ਲਧਿਆਣਾ

ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਅ ਦੀ ਵਰਤੋਂ ਕਰਦੇ ਹੋਏ) ਵਿਸ਼ਾ : ਰਿਹਾਇਸ਼ੀ ਸਾਈਟ ਨੰ 2807 ਸੇਕਟਰ 38-ਸੀ, ਚੰਡੀਗੜ੍ਹ (ਐਲਆਰਪੀ 1775) ਦੇ 25 ਫੀਸਦੀ ਹਿਸੇ ਦੇ ਲੀਜ ਹੋਲਡ ਹੱਕ ਸਵ. ਸੀ ਅਮਰਜੀਤ ਧੀਮਾਨ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਅਸਮ ਜਨ ਸਪਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ੍ਰੀ ਰਾਮ ਸਕੂਪ ਵਪਾਰਕ ਬੂਬ ਨੇ 226, ਸੈਕਟਰ 34-ਡੀ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਅਨਿਲ

ਵਸ਼ੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰ ਜਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾ**ਵ** ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੌਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੋਟਰੀ ਤੋ ਤਸਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਕੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਵ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕ: ਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ

ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਅ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਪੰਜਾਬ ਐਂਡ ਸਿੰਧ ਬੈਂਕ

(ਸਾਰਣੀ 4 ਮੁਤਾਬਕ ਜਿਸ ਨੂੰ ਸਕਿਓਰਟੀ ਇਨਟਰਸਟ (ਇਨਫੋਰਸਮੈਂਟ) ਰੂਲ 2002 ਦੇ ਰੂਲ 8(1) ਨਾਲ ਪੜ੍ਹਿਆ ਜਾਵੇ)

ਕਰਜ਼ਦਾਰ/ਗਰੰਟਰ ਇਹ ਰਕਮ ਅਦਾ ਕਰਨ ਵਿੱਚ ਅਸਫ਼ਲ ਰਹੇ ਸੋ ਕਰਜ਼ਦਾਰਾਂ ਅਤੇ ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਨਿਮਨ

ਕਰਜ਼ਦਾਰਾਂ/ਗਰੈਟਰਾਂ ਨੂੰ ਖ਼ਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਇਹ ਸੂਚੇਤ ਕੀਤਾ ਜਾਂਦਾ ਹੈ ਕਿ ਹੇਠ ਦਰਸ਼ਾਈ ਜਾਇਦਾਦ ਨਾਲ ਕੋਈ ਲੈਣ-ਕਰਜ਼ਦਾਰਾਂ/ਗਰੰਟਰਾਂ ਨੂੰ ਇਹ ਧਿਆਨ ਦਿਵਾਇਆ ਜਾਂਦਾ ਹੈ ਕਿ ਐਕਟ ਦੀ ਧਾਰਾ 13 ਦੇ ਉਪ ਸੈਕਸ਼ਨ 8 ਅਧੀਨ ਅਜੇ ਵੀ ਉਸ ਕੋਲ ਸੁਰਖਿਅਤ

ਖਾਤਾ ਅਤੇ ਕਰਜਦਾਰ/ ਅਚੱਲ ਜਾਇਦਾਦ ਦਾ ਵੇਰਵਾ

ਗਿਰਵੀਕਾਰ ਦਾ ਨਾਂ ਕਰਜਦਾਰ : ਮੈਸ. ਆਰਜੇਐਸ ਸਾਰੇ ਅਤੇ ਅਹਿਮ ਹਿਸੀਆਂ ਰਿਹਾਇਸੀ ਜਮੀਨ 12.02.2024 18.04.2024 Rs. 14,27,485.65

ਇਤਰਾਜ ਮਕਦਾਬ ਪੰਮ\ਸੇਸ ਕਰ ਸਕਦੇ ਹੈ। ਤਰਨਾਮ ਲੈ ਕਾ ਫਾਰਵਾਈ ਹੈ। ਸ਼ਹੀਲੰਦਰ ਸਿੰਘ 2) ਜੀਹੀਦਰ ਸਿੰਘ 3) ਜਸਪਾਲ ਸਿੰਘ ਉਹਰ ਜਸੀਵੰਦਰ ਹੈ। 1) ਸ਼ਹਿੰਦਰ ਸਿੰਘ 2) ਜੀਹੀਦਰ ਸਿੰਘ 3) ਜਸਪਾਲ ਸਿੰਘ ਉਹਰ ਜਸੀਵੰਦਰ ਹੋਏ ਹੋਏ ਸ਼ਹਿੰਦਰ ਸਿੰਘ 2) ਜੀਹੀਦਰ ਸਿੰਘ 3) ਜਸਪਾਲ ਸਿੰਘ ਉਹਰ ਜਸੀਵੰਦਰ ਕੌਰ ਦਿਰਣ ਲਖਾਉਣਦਰ ਕੌਰ ਪੰਜਾਬ ਕਰ ਜਿਲ੍ਹਾ ਤੇ ਸੁਕਿੰਦਰ ਕੌਰ ਪਤਰ ਲਖਾਉਣਦਰ ਕੌਰ ਪੰਜਾਬ ਹੋਏ ਸ਼ਹੀਲੰਜ਼ਨ ਸਿੰਘ 7) ਤੁਸੀਵੰਦਰ ਕੌਰ ਪਤਰ ਨੇ ਸ਼ਹੀਵੰਦਰ ਕੌਰ ਪਤਰ ਲਖਾਉਣਦਰ ਕੌਰ ਪੰਜਾਬ ਹੋਏ ਸ਼ਹੀਵੰਦਰ ਸਿੰਘ ਪੁੱਤਰ ਕਰਨਜੀਤ ਸਿੰਘ 10) ਜਸਵੰਦਰ ਸਿੰਘ ਪੁੱਤਰ ਕਰਨਜੀਤ ਸਿੰਘ 10) ਜਸਵੰਦਰ ਸੰਘ ਪੁੱਤਰ ਰਹਨ ਜੀਹੀ ਸਿੰਘ 11) ਨਜਸੀਵੰਦਰ ਕੌਰ ਪਤਰ ਨੇ ਜਸਵੰਦਰ ਸਿੰਘ 11) ਨਜਸੀਵੰਦਰ ਸਿੰਘ ਪੁੱਤਰ ਕਰਨਜੀਤ ਸਿੰਘ ਪੁੱਤਰ ਸ਼ਹੀਵੰਦਰ ਸ਼ਹੀਵੰਦਰ ਸਿੰਘ ਪੁੱਤਰ ਸ਼ਹੀਵੰਦਰ ਸ਼ਹੀਵੰਦਰ ਸਿੰਘ ਸ਼ਹੀਵੰਦਰ ਸ ਸ੍ਰੀ ਕਮਲ ਗੋਗਨਾ

ਝਾ ਅਦਾਲਤ ਸਹਾਇਕ ਕੁਲੈਕਟਰ ਦਰਜਾ ਦੂਜਾ ਕਮ-ਨਾਇਬ ਤਹਿਸੰਲ ਭਵਨੀਗੜ੍ਹ ਜ਼ਿਲ੍ਹਾ ਸੰਗਰੂਰ ਹਬਰ : 1/87/ਫੀਡਰ-2 ਮਿਤੀ : 12/3/2024 ਕਸਮ ਕੇਸ – ਗਿਰਦਾਵਰੀ ਕੇਸ ਪਿੰਡ ਸੰਘਰੇਤੀ

ਜਲ੍ਹਾ ਸੰਗਹੂਰ। ਕੇਕਤ ਅਨੁਵਾਨ ਕੇਸ ਦਰਜ ਗਿਰਦਾਵਤੀ ਦਾ ਖੇਵਟ ਨੂੰ. 277 ਖਤੇਨ

ਡਿ ਸੰਘਰੜੀ।) ਮਨਜੀਤ ਕਰ ਪਤਨੀ ਗੁਰਜਿੰਦਰ ਸਿੰਘ ਪੁੱਤਰ ਜਗਮੇਲ ਸਿੰਘ 4) ਰੁਪਿੰ ਹੈ ਸਮਵੰਤਰ ਵਿੰਘ ਮੁੱਤਰ ਜਗਮੇਲ ਸਿੰਘ 5) ਜਸਵੰਤ ਕਰ ਪਤ

ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੁਪਨਗਰ।

ਬਾ-ਅਦਾਲਤ ਸ੍ਰੀ ਗੁਰਵਿੰਦਰ ਸਿੰਘ ਵਿਰਕ ਜੁਆਇੰਟ ਸਬ

ਰਜਿਸਟਰਾਰ ਸ੍ਰੀ ਮੁਕਤਸਰ ਸਾਹਿਬ। ਅਦਾਲਤੀ ਇਸ਼ਤਿਹਾਰ ਨੰਬਰ : 828/ਆਰ.ਸੀ. ਮਿਤੀ: 18/04/2024 ਦਰਖਾਸਤ ਵੱਲੋਂ ਕੁਲਦੀਪ ਸਿੰਘ ਪੁੱਤਰ ਲਾਜਪਤ ਰਾਏ ਵਾਸ

ਨੂੰ: 7, ਤਹਿ. ਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਾਹਿਬ ਦੇ ਹੱਟ ਵਿੱਚ ਲਿਖਵਾਈ ਸੀ।ਜੋ ਅਧੀਨ ਜੇਰ ਧਾਰਾ 40/41 ਭਾਰਤੀਅ

ਸੀ ਮਕਤਸਰ ਸਾਹਿਬ।

SMFG

ਸਹੀ/

C M Y B

ਕੰਪਨੀ ਸਕੱਤਰ

(ਸ੍ਰੀ ਸਤਿਨ ਕਤਿਆਲ

ਐਸਐਮਐਫਜੀ ਇੰਡੀਆ ਕਰੈਡਿਟ ਕੰਪਨੀ ਲਿਮਟਿਡ

ਹੁਣ ਤੱਕ ਦੀ ਵਸੂਲੀ ਲਈ ਵੇਚੀ ਜਾਵੇਗੀ।

ਅਫਸਰ ameen.kumar@fullertonindia.com +918685987810 ਅਤੇ ਹਰਮਾਨੀ ਜੋਲੀ

ਐਸਐਮਐਫਜੀ ਇੰਡੀਆ ਕ੍ਰੈਡਿਟ ਕੰਪਨੀ ਲਿਮਟਿਡ (ਪਹਿਲਾਂ ਫੁਲਰਟੋਨ ਇੰਡੀਆ ਕਰੈਡਿਟ ਕੰਪਨੀ ਲਿਮਟਿਡ)

ਤਹਿ. ਫਗਵਾੜਾ, ਜੋ ਸੀ ਰਾਕੇਸ਼ ਕੁਮਾਰ ਗੋਗਨਾ ਪੁੱਤਰ ਸੀ ਬਿਸ਼ਮ ਕੁਮਾਰ ਗੋਗਨਾ ਦੇ ਨਾਂ ਹੈ, ਵਾਸੀ ਮਕਾਨ ਨੂੰ 5, ਮੁਹੱਲਾ, ਗਾਂਧੀ ਨਾਗਰਾ, ਫਗਵਾੜਾ, ਰਜਿ. ਰਾਹੀ ਸੇਲ ਡੀਡ ਨੂੰ 2333 ਮਿਤੀ 14.10.2015 ਜਾਇਦਾਦ ਦੀ ਚਾਰਦੀਵਾਰੀ ਹੇਠ ਮੁਤਾਬਕ : ਉਤਰ : ਸ੍ਰੀ ਬਲਦੇਵ ਸਿੰਘ ਦੀ ਜਾਇਦਾਦ, ਦਖਣ : ਰੋਡ, ਪੂਰਬ : ਸ੍ਰੀ ਗੁਰਪ੍ਰੀਤ ਸਿੰਘ ਦੀ ਜਾਇਦਾਦ, ਪਛਮ : ਹੋਰ ਦੀ ਜਾਇਦਾਦ ਸਥਾਨ : ਫਗਵਾੜਾ

ਖਸਰਾ ਨੂੰ 780/355(2-13) ਸਥਿਤੀ ਪਿੰਡ ਖੁਰਮਪੁਰ ਦੇ ਰੇਵੇਨਿਊ ਖੇਤਰ ਅੰਦਰ,

ਅਧਿਕਾਰਤ ਅਫਸਰ ਲੋਹਾ ਮੰਡੀ ਗਿਦੜਬਾਹਾ

ਜ਼ਿਲ੍ਹਾ-ਮੁਕਤਸਰ ਸਾਹਿਬ (ਜੀ0416)

ਮਤਾਬਕ ਰਕਮ

ਤੋਂ ਇਕਰਾਰਨਾਮੇ ਦੀ ਦਰ

ਨਾਲ ਹੋਰ ਬਿਆਜ ਜਮਾ

ਲਾਗਤਾਂ, ਚਾਰਜ ਅਤੇ ਖਰਚੇ

ਅਦਾਇਗੀ ਦੀ ਮਿਤੀ ਤੱਕ

(ਰੂਲ 8(1)) ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ) ਜਿਵੇਂ ਕਿ ਨਿਮਨ ਹਸਤਾਖਰੀ ਜੋ ਕਿ ਪੰਜਾਬ ਐੱਡ ਸਿੰਧ ਬੈਂਕ ਦਾ ਅਧਿਕਾਰਤ ਅਫਸਰ ਹੋਣ ਨਾਤੇ ਸਕਿਊਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ

ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 3 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਦਰਸਾਏ ਕਰਜਦਾਰਾਂ/ਗਰੰਟਰਾਂ ਨੂੰ ਡਿਮਾਂਡ ਨੋਟਿਸ ਜਾਰੀ ਕਰਦਿਆਂ ਸਬੰਧਤ ਡਿਮਾਂਡ ਨੋਟਿਸ ਵਿਖੇ ਦਰਸਾਈ ਰਕਮ ਦਸੇ ਨੋਟਿਸ ਪਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਕਿਹਾ ਸੀ। ਕਰਜ਼ਦਾਰ/ਗਰੈਟਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਕਰਜ਼ਦਾਰਾਂ ਨੂੰ ਅਤੇ ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ' ਹੇਠ ਦਰਸਾਈ ਜਾਇਦਾਦ ਦਾ ਦੱਸੇ' ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ' ਕਰਦਿਆਂ ਜਿਸ ਨੂੰ ਸਕਿਊਰਿਟੀ ਇੰਟਰਸਟ (ਇਨਫੋਰਸਮੈਂਟ) ਰੁਲਜ਼ 2002 ਦੇ ਰਲ 8 ਅਤੇ 9 ਨਾਲ ਪੜਿਆ ਜਾਵੇਂ ਤਹਿਤ ਹੇਠ ਖਾਤੇ ਨਾਲ ਦਰਸਾਈਆਂ ਮਿਤੀਆਂ ਨੂੰ ਭੌਤਿਕ ਕਬਜ਼ਾ ਲੈ ਲਿਆ ਹੈ।

ਕੋਈ ਵੀ ਲੈਣ-ਦੇਣ ਹੇਠ ਦਰਸਾਈ ਰਕਮ ਜੇਕਰ ਕੋਈ ਵਸਲੀ ਹੈ ਨੂੰ ਟਾ ਕੇ ਜਮਾਂ ਭਵਿਖੀ ਬਿਆਜ, ਖਰਚੇ, ਲਾਗਤਾਂ ਇਸ ਊਪਰੰਤ ਲਈ ਪੰਜਾਬ **ਐਂਡ** ਸਿੰਧ ਬੈਂਕ, ਦੇ ਚਾਰਜ ਦਾ ਵਿਸਾ ਹੋਵੇਗਾ (ਕਰਜ਼ਦਾਰਾਂ/ਰਰੰਟਰ ਨੂੰ ਇਹ ਧਿਆਨ ਦਿਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਸੁਰਖਿਅਤ ਜਾਇਦਾਦ ਨੂੰ ਛੁਡਵਾਉਣ ਦਾ ਸਮਾਂ ਬਾਕੀ ਹੈ।)

ਭੌਤਿਕ ਕਬਜ਼ੇ ਕਰਜ਼ਦਾਰਾਂ/ਗਰੈਟਰਾਂ ਦਾ ਨਾਂ ਅਚੱਲ ਜਾਇਦਾਦ ਦਾ ਵੇਰਵਾ ਦੀ ਮਿਤੀ ਦੀ ਮਿਤੀ 01.08.2022 12.04.2024 ਸੀ ਕਿਸ਼ਨ ਕਮਾਰ ਗੋਇਲ ਗਲੀ ਨੂੰ ਡੀਡ ਨੂੰ 1224 ਮਿਤੀ 27.9.2017 ਮਿਣਤੀ 111.11 ਵਰਗ ਗਜ ਅਤੇ 8

ਕਨਾਲ 6 ਮਰਲੇ ਦਾ 33/1485 ਹਿਸਾ ਜੋ ਕਿ 3 ਮਰਲੇ 6 ਸਰਸਾਹੀ ਦਾ ਇੰਤਕਾਲ ਨੈ 579 ਜਿਸ ਵਿਚ ਸਾਮਲ ਖੇਵਟ ਨੇ 1931, ਖਤਨੀ ਨੂੰ 2892, ਖਸਰਾ ਨੂੰ 14, ਗਿਦਡਬਾਹਾ 152101, 2, ਵਿਕਾਸ ਗੋਇਲ ਪੁੱਤਰ ਕ੍ਰਿਸ਼ਨ ਕੁਮਾਰ ਗਲੀ ਨੂੰ ਸਥਿਤੀ ਗਿਦੜਬਾਹਾ ਦੀਆਂ ਐਮਸੀ ਹੱਦਾਂ ਅੰਦਰ, ਜਿਲਾ ਮੁਕਤਸਰ, ਸ੍ਰੀ ਅਸ਼ਵਨੀ ਗੀਰ ਕੁਤਰ ਕ੍ਰੀਨ ਯੂਜੈਰ ਗਰਿ ਨੇ ਸੀਚਰ ਗਿਵਸ਼ ਦੇ ਜਿਸ ਹੈ। ਜਿਸ ਹੋ ਜਿਲ੍ਹੇ ਜਿਲ੍ਹੇ ਜ਼ਰੂਰ ਹੁਣਰ ਨੇ 50'0' ਰਾਜੀਵ ਮਿੱਤਲ, ਗਿਦੜਥਾਹਾ 152101, 3. ਸ੍ਰੀਮਤੀ ਦੁਖਣ : 50'0' ਸੰਜੀਵ ਕੁਮਾਰ, ਪੂਰਥ : 20'0' ਗਲੀ, ਪਛਮ : 20'0' ਰੋਸ਼ਨ ਲਾਲ ਸ਼ਰਮਾ ਸਨੇਹਲਤਾ ਗੋਇਲ ਪਤਨੀ ਸ੍ਰੀ ਅਸ਼ਵਨੀ ਕੁਮਾਰ ਗੋਇਲ, ਗਲੀ ਨੇ 3, ਨਿਰੰਕਾਰੀ ਭਵਨ ਦੇ ਪਿਛੇ, ਗਿਦੜਥਾਹਾ 152101, 4. ਸ੍ਰੀ ਨੀਰੂ ਗੋਇਲ ਪਤਨੀ ਸ੍ਰੀ ਵਿਕਾਸ ਗੋਇਲ, ਗਲੀ ਨੇ 3, ਨਿਰੰਕਾਰੀ ਭਵਨ ਦੇ ਪਿਛੇ, ਗਿਦੜਥਾਹਾ 152101

1. ਨੀਰਜ ਗੋਇਲ ਐਂਡ ਕੈਪਨੀ ਜਾਇਦਾਦ ਦਾ ਵੇਕਵਾ :ਕੁਲ ਜਮੀਨ ਮਿਣਤੀ 4 ਮਰਲੇ 07.12.2022 12.04.2024 Rs. 46,17,368.66

(ਪ੍ਰਾਪ. ਨੀਰਜ ਗੋਇਲ) ਪੁਰਾਣੀ 7 ਸਰਸਾਹੀ ਜੋ ਕਿ 1388 50 ਵਰਗ ਫੁਟ (154 27 ਵਰਗ ਗਜ) ਜਿਸ ਵਿਚ ਸਾਮਲ ਖੇਵਟ ਨੂੰ 1828, ਅਨਾਜ ਮੰਡੀ, ਲੌਹਾ ਮੰਡੀ, ਖੇਡੌਨੀ ਨੂੰ 2763, ਖਸਰਾ ਨੂੰ 517, ਖੇਵਟ ਨੂੰ 1707 ਖਡੌਨੀ ਨੂੰ 2616, ਖਸਰਾ ਨੂੰ 515/4, ਸਥਿਤੀ ਸਮੇਤ ਮਿਤੀ 01.12.2022 ਗਿਦੜਬਾਹਾ 152101, 2. ਸ੍ਰੀ ਨੀਰਜ ਗੋਇਲ ਪੁੱਤਰ ਸ੍ਰੀ ਸਤੀਸ਼ ਮੁਕਤਸਰ ਸਾਹਿਬ ਰਾਹੀ ਜਮਾਬਦੀ ਸਾਲ 2014–15, ਟਾਇਟਲ ਡੀਡ ਨੂੰ 1256 ਮਿਤੀ 24.7.2012 ਅਤੇ ਟਾਇਟਲ ਡੀਡ ਨੰ 222 ਮਿਤੀ 9.5.2000 ਰਾਹੀ ਮਲਕੀਅਤ ਸ੍ਰੀ ਸਤੀਸ਼ ਗੋਇਲ ਪੁੱਤਰ ਸ੍ਰੀ ਦੇਸ ਰਾਜ ਅਤੇ ਸ੍ਰੀਮਤੀ ਰਮੇ

ਪਤਨੀ ਸ੍ਰੀ ਸਤੀਸ਼ ਕੁਮਾਰ ਚਾਰਦੀਵਾਰੀ : ਪੂਰਬ : ਗਲੀ ਅਤੇ ਬਲਵੰਤ ਰਾਏ 28'+23'6", ਪਛਮ : ਸ੍ਰੀ ਬਲਦੇਵ ਸਿੰਘ 51'6" ਉਤਰ : ਸ੍ਰੀ ਕ੍ਰਿਸ਼ਨ ਲਾਲ 37', ਦਖਣ : ਗਲੀ ਅਤੇ ਬਲਵੰਤ ਰਾਏ 15'+22'0" #2660, ਵਾਰਡ ਨੂੰ 5, ਬਾਰੂ ਗੇਟ, ਬਿਤਰ ਸ਼੍ਰੀ ਕ੍ਸਨ ਲਾਲ 37, ਦਰਣ :ਗਲਾ ਅਤੇ ਬਲਵੰਤ ਰਾਏ 15+220 ਗਿਦੜਬਾਹਾ 152101, 4. ਸੀ੍ਮਤੀ ਰਮੇਸ਼ ਗੋਇਲ ਪਤਨੀ ਸ੍ਰੀ ਸਤੀਸ਼ ਗੋਇਲ #2660, ਵਾਰਡ ਨੂੰ 5, ਬਾਰੂ ਗੇਟ, ਗਿਦੜਬਾਹਾ 152101, 5. ਸੀ੍ਮਤੀ ਹੀਨਾ ਗੋਇਲ ਪਤਨੀ ਸ੍ਰੀ ਨੀਰਜ ਗੋਇਲ, #2660, ਵਾਰਡ ਨੂੰ 5, ਬਾਰੂ ਗੇਟ, ਗਿਦੜਬਾਹਾ 152101

ਅਧਿਕਾਰਤ ਅਫਸਰ, ਪੰਜਾਬ ਐਂਡ ਸਿੰਧ ਬੈਂਕ

ਖੇਤਰੀ ਦਫਤਰ : ਐਸਸੀਓ 12-13, ਟਵੀਨ ਟਾਵਰ, ਰਣਜੀਤ ਅਵੇਨਿਊ ਬੀ ਬਲਾਕ, ਅੰਮ੍ਰਿਤਸਰ-143001

(ਰੂਲ 8(1)) ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ)

ਕਰਜ਼ਦਾਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ−ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਸੂਰਖਿਅਤ ਜਾਇਦਾਚ

ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਜਾਇਦਾਦ 30.01.2024 16.04.2024 Rs. 24,61,430.03 ਲਾਰੈਂਸ ਰੋਡ ਬ੍ਰਾਂਚ, ਅੰਮ੍ਰਿਤਸਰ ਜਿਸ ਵਿਚ ਸ਼ਾਮਲ ਰਿਹਾਇਸੀ ਮਕਾਨ ਨੂੰ 04, ਖਸਰਾ ਨੂੰ 68//23/1, ਮਿਣਤੀ 238 ਅਤੇ ਇਸ ਉਪਰੰਤ ਬਿਆਜ ਵਰਗ ਗੁਜ਼, ਖ਼ਾਤਾ/ਖ਼ਤਨੀ ਨੂੰ 1271/1800, ਹਦਬਸਤ ਨੂੰ 283, ਇੰਤਕਾਲ ਨੂੰ 34158. ਸਥਿਤੀ ਰਕਬਾ ਸੀ ਹਰਚਰਨ ਸਿੰਘ ਖੋਖਰ ਪੁੱਤਰ ਸ਼ੀ ਕਿਸ਼ਨ ਹਿ

ਮਿਤੀ : 16.04.2024, ਸਥਾਨ : ਅੰਮ੍ਰਿਤਸਰ

(ਪਹਿਲਾਂ ਵੁਲਰਟੌਨ ਇੰਡੀਆ ਕਰੈਂਡਿਟ ਕੰਪਨੀ ਲਿਮਟਿਡ) ਬ੍ਰਾਂਚ ਦਫਤਰ : ਪਹਿਲੀ ਤੇ ਦੂਜੀ ਮੰਜਿਲ, ਐਸਸੀਓ 141-142, ਮਾਧਯਾ ਮਾਰਗ, ਸੈਕਟਰ 8ਸੀ, ਚੰਡੀਗੜ੍-160008

ਹੇਠ ਦਰਸ਼ਾਈ ਅਚੱਲ ਜਾਇਦਾਦ ਜੋ ਸੁਰੱਖਿਅਤ ਲੈਣਦਾਰ ਕੋਲ ਗਿਰਵੀ/ਚਾਰਜ ਹੈ ਦਾ ਐਸਐਮਐਫਜੀ

ਰਾਖਵੀਂ ਕੀਮਤ ਰੂ. 52,31,250/-(ਰੂ. ਬਵੰਜਾ ਲੱਖ ਇਕਤੀ ਹਜਾਰ ਦੋ ਸੌ ਪੈਜਾਹ ਸਿਰਫ) ਅਤੇ

ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਅਚੱਲ ਜਾਇਦਾਦ ਜਿਸ ਦਾ ਮਕਾਨ ਨੂੰ ਬੀ-6-208 ਵਾਕਿਆ ਗਲੀ ਨੂੰ 5, ਨੇੜੇ ਰਾਮ ਮੰਦਰ, ਪੁਰਾਣਾ ਮਾਧੋਪੁਰੀ ਲੁਧਿਆਣਾ ਪੰਜਾਬ 141008, ਚਾਰਦੀਵਾਰੀ ਰਾਹੀ ਸੇਲ

ਮਿਤੀ: 19.04.2024 ਸਥਾਨ : ਲਧਿਆਣਾ

'ਤੇ ਪਹੁੰਚ ਕਰੋ। ਸਹੀ/- ਅਧਿਕਾਰਤ ਅਫਸਰ

ਐਸਐਮਐਫਜੀ ਇੰਡੀਆ ਕਰੈਡਿਟ ਕੰਪਨੀ ਲਿਮਟਿਡ (ਪਹਿਲਾਂ ਫੁਲਰਟੋਨ ਇੰਡੀਆ ਕਰੈਡਿਟ ਕੰਪਨੀ ਲਿਮਟਿਡ)

ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 (2002 ਦਾ 54) ਅਤੇ ਸੈਕਸ਼ਨ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਊਰਿਟੀ

ਸਮੇਤ ਮਿਤੀ 31.07.2022

ਸਕਿਊਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ

ਅਧਿਕਾਰਤ ਅਫਸਰ, ਯੂਨੀਅਨ ਬੈਂਕ ਆਫ ਇੰਡੀਆ

ਕੀਮਤ ਰੂ. 22,29,300/-(ਰੂ. ਬਾਈ ਲੱਖ ਉਨਤੀ ਹਜਾਰ ਤਿਨ ਸੌ ਸਿਰਫ) ਜਾਇਦਾਦ 1 ਲਈ ਅਤੇ ਰੂ

ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਜਾਇਦਾਦ ਜਿਸ ਦਾ ਖਸਰਾ ਨੂੰ 1449, 1450, 1448, 1447, 1499/1 ਸਥਿਤ ਗਲੀ ਨੂੰ 6, ਬਚਿੱਤਰ ਨਗਰ ਵਾਕੀਆ ਗਿੱਲ ਨੂੰ 2 ਤਹਿ. ਅਤੇ ਜਿਲਾ ਲੁਧਿਆਣ ਖਸਰਾ ਨੂੰ 1449, 1450, 1448, 1447 ਸਥਿਤੀ ਵਾਕੀਆ ਗਿੱਲ 2 ਤਹਿ. ਅਤੇ ਜਿਲਾ ਲੁਧਿਆਣ

ਲੈਣਦਾਰ ਦੀ ਵੈਬਸਾਈਟ www.smfgindia.com/https://smfgindia.auctiontiger.net 'ਤੇ ਦਿਤੇ ਲਿੰਕ

ੂ ਕਰਜ਼ਦਾਰਾਂ/ਗਰੰਟਰਾਂ ਨੂੰ ਖ਼ਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਸੂਚੇਤ ਕੀਤਾ ਜਾਂਦਾ ਹੈ ਕਿ ਹੈਨ ਦਰਸਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇ ਅਤੇ ਜਾਇਦਾਦ ਨਾਲ